

Regency Fincorp Limited

(Formerly Known as: -Regency Investments Limited) Corp. & Regd. Office :Unit No.57-58, 4th Floor, Sushma Infinium, Chandigarh-Ambala Highway, Zirakpur -140603 Contact No.: +91 77175 93645 Web.: www.regencyfincorp.com E-mail : regencyinvestmentsItd@gmail.com

Date: 10th October, 2024

To, The Listing Department BSE Limited, 25™ Floor, Phiroze Jeejeebhoy Towers, Dalal Street Mumbai, Maharashtra – 400001

SUB: Intimation for Newspaper Publication of Notice of Extra Ordinary General Meeting of the Company pursuant to Regulation 47 of the SEBI (Listing Obligations and Disclosure Requirements) Regulations, 2015

Ref: REGENCY FINCORP LIMITED (SCRIP CODE: 540175)

Dear Sir,

Pursuant to Regulation 47 of the Securities and Exchange Board of India (Listing Obligations and Disclosure Requirements) Regulations, 2015, we hereby inform that the Notice of Extra Ordinary General Meeting of the Company, scheduled to be held on 30th October, 2024 has been published on Thursday, 10th October, 2024 in two newspaper, namely "Desh Sevak- Chandigarh Edition", a Punjabi Daily and "Financial Express-Chandigarh Edition", an English Daily.

The Newspaper cuttings of the above-mentioned newspaper evidencing the publication of the said Notice of Extra Ordinary General Meeting scheduled to be held on Wednesday, 30th Day of October, 2024 are enclosed herewith for your ready reference.

This is for your kind information and record.

Thanking you,

Yours faithfully

FOR REGENCY FINCORP LIMITED

GAURAV KUMAR MANAGING DIRECTOR DIN: 06717452

रेम मेह्ट /DESH SEWAK

ਸੁਰਿੰਦਰ ਕੁਮਾਰ ਛਿੰਦੂ ਪ੍ਰਧਾਨ ਟੀਐਸਯੂ ਦਾ ਦੇਹਾਂਤ | ਦੁਸ਼ਹਿਰਾ ਮੇਲਾ 12 ਨੂੰ

ਪੱਟੀ/9 ਅਕਤੂਬਰ : ਟੈਕਨੀਕਲ ਸਰਵਿਸ ਯੂਨੀਅਨ ਸਬ ਅਰਬਨ ਸਬ ਡਵੀਜਨ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਉਰਫ



ਛਿੰਦ ਜੋ ਪਿਛਲੇ ਸਮੇਂ ਤੋਂ ਬਿਮਾਰ ਅਵਸਥਾ 'ਚ ਹੋਣ ਕਾਰਨ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਖੇ ਜੇਰੇ ਇਲਾਜ ਸਨ ਜੋ ਬੀਤੇ ਦਿਨੀ ਵਿਛੋੜਾ ਦੇ ਗਏ ਉਹਨਾਂ ਦਾ ਅੰਤਿਮ ਸਸਕਾਰ ਵਾਰਡ ਨੰ: ਪੰਜ ਦੇ ਸਵਰਗ ਆਸ਼ਰਮ ਵਿਖੇ ਕਰ ਦਿੱਤਾ ਗਿਆ। ਉਹਨਾਂ ਦੀ ਮਿਤਕ ਦੇਹ ਦੇ ਉਪਰ ਟੈਕਨੀਕਲ ਸਰਵਿਸ ਯੂਨੀਅਨ ਦਾ ਝੰਡਾ ਸਰਕਲ ਪ੍ਰਧਾਨ ਅਵਤਾਰ ਸਿੰਘ ਕੈਰੋ ਅਤੇ ਮੰਡਲ ਪੱਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਮੋਹਨ ਪੁਰਾ ਨੇ ਪਾਇਆ। ਉਹਨਾਂ ਦੀ ਮ੍ਰਿਤਕ ਦੇਹ ਨੂੰ ਅਗਨੀ

ਰਲਾਸੀਫਾਈਡ ਇਸ਼ਤਿਹਾਰ ADVERTISEMENTS

ਬੇਦਖਲੀ ਨੋਟਿਸ

🖛 ਮੈਂ, ਸ਼ੁਰੇਸ਼ ਕੁਮਾਰ ਪੁੱਤਰ ਮਨੌਹਰ ਲਾਲ ਵਾਸੀ ਵਾਰਡ ਨੈ: 2, ਭੀਖੀ ਤਹਿਸੀਲ ਵਾ ਜ਼ਿਲ੍ਹਾ ਮਾਨਸਾ ਬਿਆਨ ਕਰਦਾ ਹਾਂ ਕਿ ਮੇਰੀ ਲੜਕੀ ਆਰਤੀ ਉਰਫ ਪੂਜਾ ਮੇਰੇ ਤੇ ਮੇਰੇ ਪਰਿਵਾਰ ਦੇ ਕਹਿਣੇ ਤੋਂ ਬਾਹਰ ਹੈ। ਮੈਂ ਉਸ ਨੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖ਼ੁੱਦ ਜ਼ਿੰਮੇਵਾਰ ਹੋਵੇਗਾ।

🖛 ਮੈਂ, ਗੁਰਜੰਟ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਹਿਆਨਾ ਕਲਾ. ਤਹਿਸੀਲ ਨਾਭਾ, ਜਿਲਾ ਪਟਿਆਲਾ ਆਪਣੇ ਲੜਕੇ ਅਮਨਿੰਦਰ ਸਿੰਘ,ਨੂੰਹ ਰਾਜਵੀਰ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਾਰਣ ਆਪਣੀ ਤਮਾਮ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ,ਚੈਗੇ-ਮਾੜ੍ਹੇ, ਗੈਰਕਾਨੂੰਨੀ ਕੰਮਾਂ ਦੇ ਉਹ ਖ਼ੁਦ ਜਿੰਮੇਵਾਰ ਹੋਣਗੇ, ਮੇਰੀ ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

🖛 ਮੈਂ, ਹਰਜਿੰਦਰ ਕੌਰ ਪੁੱਤਰੀ ਗੁਰਨਾਮ ਸਿੰਘ ਵਾਸੀ ਜੋਹਲ ਨਗਰ ਜੀਰਾ ਤਹਿਸੀਲ ਜੀਰਾ ਜਿਲਾ ਫਿਰੋਜਪਰ ਨੇ ਆਪਣੇ ਭਰਾ ਕੁਲਵੰਤ ਸਿੰਘ ਨਾਲ ਆਪਣੇ ਸਬੰਧ ਤੋੜਦੀ ਹਾਂ। ਇਸ ਨਾਲ ਸਾਹਿਬ ਨੇ ਆਪਣਾ ਨਾਮ ਬਦਲਕੇ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ।

🖛 ਮੈਂ, ਜਸਵੀਰ ਸਿੰਘ ਪੁੱਤਰ ਗੁਰਦੇਵ Gagandeep Dewan R/o H ਸਿੰਘ ਵਾਸੀ #88 ਨਿਊ ਫਤਿਹਗੜ੍ਹ ਸਾਹਿਬ ਇਨਕਲੇਵ ਸਰਹਿੰਦਰ ਤਹਿਸੀਲ ਤੇ ਜਿਲਾ ਫਤਿਹਗੜ ਸਾਹਿਬ ਨੇ ਆਪਣੀ ਲੜਕੀ ਕੁਲਵੰਤ ਕੌਰ ਉਰਫ ਮੇਜੂ ਪਤਨੀ ਭੂਪਿੰਦਰ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ

No 2, New Atam Nagar, Near ਵਾਲਾ ਖ਼ੁਦ ਜਿੰਮੇਵਾਰ ਹੋਵੇਗਾ। Petrol 🖛 ਅਸੀਂ, ਮਲਕੀਤ ਸਿੰਘ ਪੁੱਤਰ ਲੱਜ Road,Ludhiana ਰਾਮ ਤੇ ਸੰਤੋਸ਼ ਰਾਣੀ ਪਤਨੀ ਮਲਕੀਤ changed my Name from ਸਿੰਘ ਵਾਸੀ ਪਿੰਡ ਦਮਨਹੇੜੀ Gagandeep to Gagandeep ਤਹਿਸੀਲ ਰਾਜਪੂਰਾ ਜਿਲਾ ਪਟਿਆਲਾ Dewan. ਨੇ ਆਪਣੀ ਲੜਕੀ ਅਮਨਦੀਪ ਕੌਰ ਨੂੰ -I. Harmandeep Singh ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ Dhillon S/o Sajjan Singh ਚਲ ਅਚਲ ਜਾਇਦਾਦ ਤੋਂ ਬੇਦਖਲ Resident of Canada ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ Address 91 prairie spring Bay, Winnipeg, MB India ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ। address VPO Adda Chabhal 🖛 ਅਸੀਂ, ਅਵਦੇਸ਼ ਕਮਾਰ ਪੱਤਰ ਕਾਸ਼ੀ ਪ੍ਰਸ਼ਾਦ ਵਾ ਰਾਣੋਂ ਸ਼ਰਮਾਂ ਪਤਨੀ ਅਵਦੇਸ਼ ਕੁਮਾਰ ਵਾਸੀਆਨ ਮੁਹੱਲਾ ਕੈਲਾਸ਼ ਪਰਬਤ, ਸ਼ੁਨਾਮ ਤਹਿਸੀਲ ਸੁਨਾਮ ਜਿਲਾ ਸੰਗਰੂਰ ਨੇ ਆਪਣੇ ਲੜਕੇ ਤਰਣ ਸ਼ਰਮਾਂ ਤੇ ਨੌਹ ਰੀਤ ਸ਼ਰਮਾ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। 🖛 ਅਸੀਂ, ਅਮਰੀਕ ਸਿੰਘ ਪੁੱਤਰ ਬਲਦੇਵ ਸਿੰਘ ਵਾ ਅਮਨਦੀਪ ਕੌਰ ਪਤਨੀ ਅਮਰੀਕ ਸਿੰਘ ਵਾਸੀਆਨ ਪਿੰਡ ਨਰ ਸਿੰਘ ਪੂਰਾ ਤਹਿਸੀਲ ਬੱਸੀ ਪਠਾਣਾ ਜਿਲਾ ਫਤਿਹਗੜ੍ਹ ਸਾਹਿਬ ਨੇ ਆਪਣੇ ਲੜਕੇ ਯੁਵਰਾਜ ਸਿੰਘ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖ਼ੁਦ ਜਿੰਮੇਵਾਰ ਹੋਵੇਗਾ। ਸ਼ਕਾਇਤ ਦੇਵੇ ਬਆਦ ਵਿਚ ਕੋਈ 🖛 ਅਸੀਂ, ਗੁਰਤੇ ਜ ਸਿੰਘ ਪੁੱਤਰ ਸੁਣਵਾਈ ਨਹੀ ਹੋਵੇਗੀ। ਕਰਤਾਰ ਸਿੰਘ ਅਤੇ ਪਰਮਜੀਤ ਕੌਰ ਪਤਨੀ ਗਰਤੇਜ ਸਿੰਘ ਮਕਾਨ ਨੰ: 2637, ਸੈਕਟਰ 70 (ਮੋਹਾਲੀ) ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਸ਼ਿਵਜੀਤ ਸਿੰਘ ਗਿੱਲ ਅਤੇ ਉਸਦੀ ਪਤਨੀ ਗਗਨਪ੍ਰੀਤ ਕੌਰ ਮੇਰੇ ਕਹਿਣੇ ਤੌਂ ਬਾਹਰ ਹਨ ਅਤੇ ਸਾਡੇ ਤੋਂ ਅਲੱਗ ਵਿਦੇਸ਼ ਵਿਚ ਵਸਦੇ ਹਨ। ਮੈਂ ਇਨ੍ਹਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰਦਾ ਹਾਂ। ਇਨਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ - ਹੋਵੇ ਤਾਂ 30 ਦਿਨ ਦੇ ਅੰਦਰ ਐਸ.ਡੀ.ਓ ਹੋਵੇਗਾ। ਮੇਰੀ ਜਾਂ ਮੇਰੇ ਪਰਿਵਾਰ ਦੀ ਝੋਕ ਹਰੀ ਹਰ ਨੂੰ ਲਿਖਤੀ ਸਕਾਇਤ ਦੇਵੇ ਕੋਈ ਜਿੰਮੇਵਾਰੀ ਨਹੀ ਹੋਵੇਗੀ। ਹੋਵੇਗੀ। ਆਮ ਸੂਚਨਾ 🖛 ਮੈ`, ਅੰਮ੍ਤਿਪਾਲ ਸੰਘਿ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਲਖਨਪੁਰ ਤਹਿਸੀਲ ਖਮਾਣੋਂ ਜਿਲਾ ਫਤਿਹਗੜ ਸਾਹਿਬ ਬਿਆਨ ਕਰਦਾ ਹਾਂ ਕਿ ਮੈ ਆਪਣੀ ਕਾਰ ਮਾਰੂਤੀ ਜੈਨ ਰਜਿ ਨੂੰ. ਪੀਬੀ12ਐਫ3636 ਹਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਦਾਦੂ ਮਾਜਰਾ ਤਹਿਸੀਲ ਤੇ ਜਿਲਾ ਫਤਿਹਗੜ ਸਾਹਿਬ ਨੂੰ ਮਿਤੀ 08.02.2022 ਨੂੰ ਵੇਚ ਦਿੱਤੀ ਹੈ। ਮਿਤੀ 08.02.2022 ਤੋਂ ਬਾਅਦ ਇਸ ਕਾਰ ਸਬੰਧੀ ਹਰ ਤਰਾਂ ਦੀ ਜਿੰਮੇਵਾਰੀ ਹਰਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਦੀ ਹੋਵੇਗੀ। ਮੇਰੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

ਉਹਨਾਂ ਦੇ ਪੋਤਰੇ ਮੋਲਕ ਨੇ ਵਿਖਾਈ। ਉਹ ਆਪਣੇ ਪਿੱਛੇ ਸਪੱਤਰ ਬਲਜੀਤ ਕਮਾਰ , ਨੂੰਹ ਅਤੇ ਪੋਤਰਾ ਮੋਲਕ ਛੱਡ ਗਏ ਹਨ। ਇਸ ਮੌਕੇ ਟੀ ਐਸ ਯੁ ਦੇ ਆਗੁ ਗੁਰਪ੍ਰੀਤ ਸਿੰਘ ਹਰੀਕੇ, ਸਾਹਬ ਸਿੰਘ

ਸੀਨੀਅਰ ਸੈਕੰਡਰੀ ਸਕੁਲ ਗਿੱਲ, ਅਵਤਾਰ ਸਿੰਘ ਜੇ ਈ, ਲਖਵਿੰਦਰ ਸਿੰਘ ਸਭਰਾ, ਕੁਲਦੀਪ ਸਿੰਘ ਡਿਆਲ, ਸੰਦੀਪ ਸ਼ਰਮਾਂ , ਬਾਬਾ ਜਸਵੰਤ ਸਿੰਘ ਹਰੀਕੇ, ਤਰਲੋਕ ਸਿੰਘ, ਸਵਰਨ ਸਿੰਘ ਪੱਟੀ.

ਪੈਨਸ਼ਨਰ ਐਸੋਸੀਏਸ਼ਨ ਮੰਡਲ ਪੱਟੀ ਦੇ ਪ੍ਰਧਾਨ ਹਰਵੰਤ ਸਿੰਘ ਆਸਲ, ਸਰਕਲ ਤਰਨ ਤਾਰਨ ਦੇ ਵਿੱਤ ਸਕੱਤਰ ਹਰਭਜਨ ਸਿੰਘ ਪੱਟੀ, ਬਲਵਿੰਦਰ ਸਿੰਘ ਸਰਾਲੀ ਮੰਡ, ਜਗਤਾਰ ਸਿੰਘ ਜੱਗਾ, ਵਿਜੇ ਕੁਮਾਰ, ਬਟਾ ਸਿੰਘ ਆਸਲ, ਸਰਵਨ ਸਿੰਘ ਆਸਲ, ਲਖਵਿੰਦਰ ਸਿੰਘ ਸਭਰਾ, ਬਲਦੇਵ ਰਾਜ, ਅਸ਼ੋਕ ਕਮਾਰ ਗੈਸ ਵਾਲੇ ਗੁਰਵਿੰਦਰ ਸਿੰਘ ਰਾਹੀ ਮੈਡੀਕਲ ਸਟੋਰ ਵਾਲੇ, ਮਲਹਾਰ ਸਾਊਂਡ ਵਾਲੇ, ਸੁਰਿੰਦਰ ਕੁਮਾਰ ਸਿੰਦਾ, ਸੁਰਜ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

OLASSIFIED

ਨਾਮ ਬਦਲੀ

ਘੋਸ਼ਣਾ ਕਰਦੀ ਹਾਂ ਕਿ ਮੈਂ ਆਪਣਾ ਨ

ਮਾਨਸਾ ਨੇ ਆਪਣਾ ਨਾਮ ਬਦਲ ਕੋ

ਬਰਨਾਲਾ ਨੇ ਆਪਣਾ ਨਾਮ ਬਦਲਕੇ

ਦੀਪਕ ਸ਼ਰਮਾ ਰੱਖ ਲਿਆ ਹੈ।

ਗਰਪੀਤ ਸਿੰਘ ਰੱਖ ਲਿਆ ਹੈ।

ਜਗਦੀਪ ਸਿੰਘ ਰੱਖ ਲਿਆ ਹੈ।

ਅਭਿਸ਼ੇਕ ਪਾਠਕ ਰੱਖ ਲਿਆ ਹੈ।

Dewan.

📲 I, Mansi Diwan W/d

Kumar R/o H No 6650,St

Pump,Jassiar

have

ਵਿਜੈ ਕਮਾਰ ਰੱਖ ਲਿਆ ਹੈ।

ਗਰਾਊਂਡ ਅਮਰਗੜ੍ਹ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਹੀਰਾ ਗਰੁੱਪ ਦੇ ਐਮਡੀ ਹੀਰਾ ਸਿੰਘ ਤੇ ਜਗਪ੍ਰੀਤ ਸਿੰਘ ਜੱਗੀ ਨੇ ਦਿੱਤੀ ਉਨ੍ਹਾਂ

ਸਖਵਿੰਦਰ ਸਿੰਘ ਨੰਗਲ

ਅਮਰਗੜ੍ਹ/9 ਅਕਤੂਬਰ :

23ਵਾਂ ਦਸਹਿਰਾ ਮੇਲਾ ਹੀਰਾ

ਇੰਟਰਨੈਸ਼ਨਲ ਗਰੁੱਪ ਅਮਰਗੜ੍ਹ

ਵੱਲੋਂ 12 ਅਕਤੂਬਰ ਨੂੰ ਸਰਕਾਰੀ

ਦੱਸਿਆ ਕਿ ਮੇਲੇ ਦਾ ਉਦਘਾਟਨ ਸਰਦਾਰ ਪਰਮਰਾਜ ਸਿੰਘ ਉਮਰਾਨੰਗਲ ਏਡੀਜੀਪੀ ਕਰਨਗੇ. ਸਰਦਾਰ ਮਨਦੀਪ ਸਿੰਘ ਸਿੱਧੁ ਡੀ ਆਈ ਜੀ ਪਟਿਆਲਾ ਚਰਨ ਸਿੰਘ ਜੀ

ਭੀਮ ਸੈਨ -ਸਬ ਰਜਿਸਟਰਾਰ, ਬਾਘਾ ਪੁਰਾਣਾ। ਨੋਟਿਸ ਬਨਾਮ ਆਮ ਜਨਤਾ

ਮਿਤੀ 09/10/2024 105 ਆਰ.ਸੀ ਵਿਸ਼ਾ :- ਵਸੀਅਤਨਾਮਾ ਖਾਨਗੀ ਅਧੀਨ ਧਾਰਾ 40-41 ਅਜੈਬ ਸਿੰਘ ਪੁੱਤਰ ਭਾਗ ਸਿੰਘ ਵਾਸੀ ਪੰਜਗਰਾਈ ਖੁਰਦ ਜਿਲਾ ਮੋਗ 🖛 ਮੈਂ, ਪੀਤੀ, ਪਤਨੀ ਵਿਨੌ ਨੂੰ ਇੰਡੀਅਨ ਰਜਿਸਟ੍ਰੇਸਨ ਐਕਟ 1908 ਦੀ ਧਾਰਾ 40-41 ਅਧੀਨ ਰਜਿਸਟਰਡ ਕਰਨ ਬਾਰੇ । ਕਨੋਜਿਆ. ਨਿਵਾਸੀ ਮਕਾਨ ਨੂੰ ਉਪਰੋਕਤ ਵਿਸ਼ੇ ਅਧੀਨ ਵਸ਼ੀਅਤ ਨਾਮਾ 40-41 ਵੱਲੋਂ ਅਜੈਬ 3450, ਸੈਕਟਰ 15-ਡੀ, ਚੰਡੀਗੜ੍ਹ,

ਸਿੰਘ ਪੱਤਰ ਭਾਗ ਸਿੰਘ ਵਾਸੀ ਪੰਜਗਰਾਈ ਖਰਦ ਜਿਲਾ ਮੋਗਾ ਵੱਲੋਂ ਮਿਤੀ 03-6-1990 ਨੂੰ ਆਪਣੇ ਭਤੀਜੇ ਸੁਖਚੈਨ ਸਿੰਘ ਪ੍ਰੀਤੀ ਤੋਂ ਬਦਲਕੇ ਪ੍ਰੀਤੀ ਵਰਮਾ ਰੱਖ ਦੇ ਨਾਮ ਤੇ ਕਰਵਾਈ ਸੀ। ਅਜੈਬ ਸਿੰਘ ਦੀ ਮੌਤ ਮਿਤੀ 30 7–1991 ਨੂੰ ਹੋ ਚੁੱਕੀ ਹੈ। ਇਹ ਖਾਨਗੀ ਵਸੀਅਤ ਨਾਮਾ ਜੇਰ ਧਾਰਾ 40–41 ਅਧੀਨ ਇੰਡੀਅਨ ਰਜਿਸਟ੍ਰੇਸ਼ਨ ਐਕਟ 1908 ਲਿਆ ਹੈ। ਸਾਰੇ ਸਬੰਧਤ ਨੌਟ ਕਰਨ। 🖛 ਮੈਂ, ਵਿਜੈ ਕੁਮਾਰ ਸਿੰਗਲਾ ਪੁੱਤਰ ਅਧੀਨ ਰਜਿਸਟਰਡ ਕਰਨ ਲਈ ਦਰਖਾਸਤ ਦਿੱਤੀ ਹੈ। ਜੇਕਰ ਗਾਂਧੀ ਰਾਮ ਵਾਸੀ ਹਾਉਸ ਨੈਂ: 54 ਕਿਸੇ ਵਿਅਕਤੀ ਨੂੰ ਇਸ ਖਾਨਗੀ ਵਸੀਅਤਨਾਮਾ ਰਜਿਸ ਗ੍ਰੀਨ ਵੈਲੀ ਕਲੋਨੀ, ਮਾਨਸਾ ਜਿਲ੍ਹਾ ਹੋਣ ਤੇ ਕੋਈ ਇਤਰਾਜ ਹੋਵੇ ਤਾਂ ਨੋਟਿਸ ਜਾਰੀ ਹੋਣ ਦੇ 15 ਦਿਨ ਦੇ ਅੰਦਰ-ਅੰਦਰ ਅਸਾਲਤਨ ਜਾਂ ਵਕਾਲਤਨ ਦੁਆਰਾ ਇਤਰਾਜ ਕਰ ਸਕਦਾ ਹੈ। ਬਾਅਦ ਗੁਜਰਨੇ ਮਿਆਦ ਕੋਈ ਇਤਰਾਜ ਨਹ ਕਰ ਸਕਦਾ ਹੈ। ਬਾਅਦ ਗੁਰਨੇ ਮਿਆਦ ਕੋਈ ਉਜਰ ਕਾਬਲੇ ਸਮਾਇਤ ਨਾ ਹੋਵੇਗਾ ਅਤੇ ਮਾਨਗੀ ਵਸੀਅਤਨਾਮਾ ਦੇਰ ਸਾਰ 🖛 ਮੈਂ, ਦੀਪਕ ਕੁਮਾਰ ਪੁੱਤਰ ਜਗਦੀਸ 40-41 ਆਫ ਦੀ ਇੰਡੀਅਨ ਰਜਿਸਟਰੇਸਨ ਐਕਟ 1908 ਕੁਮਾਰ ਵਾਸੀ ਸੇਖਾ ਰੋਡ, ਗਲੀ ਨੰਬਰ ਅਧੀਨ ਰਜਿਸਟਰਡ ਕਰ ਦਿੱਤਾ ਜਾਵੇਗਾ। 4, ਬਰਨਾਲਾ ਜਿ ?ਲ੍ਹਾ ਵਾ ਤਹਿਸੀਲ ਮਿਤੀ 09-10-2024 ਸਬ ਰਜਿਸਟਰਾਰ, ਬਾਘਾ ਪੁਰਾਣਾ

ਪਬਲਿਕ ਨੌਟਿਸ

ਮੈਂ, ਕ੍ਰਿਸਟੋਫ਼ਰ ਡਿਜ਼ੂਜਾ, ਪੁੱਤਰ ਬਾਪਟਿੱਸਟ ਡਿਜ਼ੂਜਾ ਸਥਾਈ ਵਾਸੀ ਐਲ 1503, ਭੂਮੀ 🖛 ਮੈਂ, ਗੁਰਪ੍ਰੀਤ ਸਿੰਘ Nahar ਪੁੱਤਰ ਸਬਾ ਸਿੰਘ ਵਾਸੀ Sidhana ਜ਼ਿਲਾ ਬ੍ਰੀਜ, ਰਾਹੇਜਾ ਅਸਟੇਟ, ਕੁਲੁਪਵਾਦੀ, ਬੋਰੀਵਲੀ ਬੰਨਿੰਡਾ ਨੇ ਆਪਣਾ ਨਾਮ ਬਦਲ ਕੇ ਪੁਰਬ, ਮੁੰਬਈ ਅਤੇ ਅਸਥਾਈ ਵਾਸੀ 131 ਸੈਂਕਟਰ 4, ਐਮਡੀਸੀ ਪੰਚਕਲਾ ਆਪਣਾ ਨ 🖛 ਮੈਂ. ਜਗਦੀਪ ਸਿੰਘ ਧਾਲੀਵਾਲ ਕ੍ਰਿਸਟੋਫ਼ਰ ਬੀ ਡਿਜ਼ੁਜਾ ਤੋਂ ਬਦਲ ਕੇ ਕ੍ਰਿਸਟੋਫ਼ਰ ਪੱਤਰ ਨੰਦ ਸਿੰਘ ਵਾਸੀ ਟੱਲੇਵਾਲ ਡਿਜ਼ੁਜਾ ਰੱਖ ਰਿਹਾ ਹੈ। ਆਮ ਜਨ ਸਧਾਰਨ ਨੂੰ (ਬਰਨਾਲਾ) ਨੇ ਆਪਣਾ ਨਾਮ ਬਦਲ ਕੇ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਕਿਸਟੋਫਰ ਬ ਡਿਜ਼ਜਾ ਅਤੇ ਕਿਸਟੋਫ਼ਰ ਡਿਜ਼ਜਾ ਇਕ ਹੀ ਵਿਔਕਤੀ ਹੈ। ਇਹ ਕਿ ਸਾਰੇ ਕਾਨੂੰਨੀ ਮੰਤਵ 🖛 ਮੈਂ, ਅਭਿਸ਼ੇਕ ਕੁਮਾਰ ਪਾਠਕ ਪੁੱਤਰ ਅਤੇ ਜਨਤਕ ਰਿਕਾਰਡਾਂ ਲਈ ਕਿਸਟੋਫ਼ਰ ਸੁਨੀਲ ਕੁਮਾਰ ਪਾਠਕ ਵਾਸੀ ਨੇੜੇ ਸਤਸੰਗ ਭਵਨ ਨਿਊ ਸ਼ਾਂਤੀ ਨਗਰ

ਡਿਜ਼ਜਾ ਦਾ ਨਾਂ ਵਰਤਿਆ ਜਾਵੇਗਾ। ਮੰਡੀ ਗੋਬਿਦਗੜ੍ਹ ਜਿਲਾ ਫਤਿਹਗੜ੍ਹ () SB

ਸਟੇਟ ਬੈਂਕ ਆਫ ਇੰਡੀਆ ਸਟਰੈਸਡ ਐਸੇਟਸ ਰਿਕਵਰੀ ਬ੍ਰਾਂਚ, ਐਸਸੀਓ 70, ਸੈਕਟਰ 5

ਪੰਚਕੂਲਾ-134109 ਫੋਨ ਨੰ: 0172-2578570, ਫੈਕਸ ਨੰ: 0172-2585707 ਪਬਲਿਕ ਨੌਟਿਸ

No 6650,St No 2,New Atam ਹਾਊਸ ਲੋਨ ਖਾਤੇ ਦੇ ਕਰਜਦਾਰ/ਗਿਰਵੀਕਾਰ ਸ਼੍ਰੀਮਤੀ ਸ਼ਿਵਾਨੀ ਬੱਤਾ ਪਤਨੀ ਸ਼੍ਰੀ ਯੋਗੇਸ਼ ਬੱਤਾ ਨੂੰ Nagar, Near Petrol Pump. ਫਲੈੱਟ ਨੰ: 192, ਮਿਣਤੀ 3180 ਵਰਗ ਫੁੱਟ ਟਾਵਰ ਐਚ ਛੇਵੀਂ ਮੰਜਿਲ 'ਸਪੈਂਗਲ ਕੌਂਡਸ' ਜ਼ੀਰਕਪੁ Jassian Road, Ludhiana ਜ਼ਿਲ੍ਹਾ ਮੋਹਾਲੀ ਪੰਜਾਬ ਜੋ ਬੈਂਕ ਦੁਆਰਾ ਸਰਫ਼ੇਸੀ ਐਕਟ 2002 ਤਹਿਤ ਮਿਤੀ : 15.03.2024 ਨੂੰ ਵੱਚ ਦਿੱਤਾ ਗਿਆ ਸੀ ਵਿਖੇ ਮੌਜੂਦ ਘਰੇਲੂ ਵਸਤੂਆਂ/ਆਈਟਮਾਂ ਨੂੰ ਹਟਾਉਣ ਲਈ ਕਿਹਾ ਜਾਂਦ ਹੈ। ਜੇਕਰ ਦੱਸੀਆਂ ਵਸਤੂਆਂ ਪ੍ਰਕਾਸ਼ਨ ਦੀ ਮਿਤੀ ਤੋਂ 7 ਦਿਨਾਂ ਦੇ ਅੰਦਰ ਨਹੀਂ ਹਟਾਈਆਂ ਜਾਂਦੀਅ have changed my Name from Mansi Diwan to Mans ਤਾਂ ਉਸ ਨੂੰ ਤੁਹਾਡੇ ਖਰਬੇ 'ਤੇ ਕਿਸੇ ਹੋਰ ਸਥਾਨ 'ਤੇ ਤਬਦੀਲ ਕੀਤਾ ਜਾਵੇਗਾ ਅਤੇ ਉਸ ਦਾ "ਜਿਵੇਂ ਹੈ, ਜਿਥੇ ਹੈ" ਦੇ ਆਧਾਰ 'ਤੇ ਨਿਪਟਾਰਾ ਕਰ ਦਿੱਤਾ ਜਾਵੇਗਾ। 🖛 I, Gagandeep S/o Sudhii ਮਿਤੀ : 09.10.2024 ਸਥਾਨ : ਪੰਚਕੁਲਾ ਅਧਿਕਾਰਤ ਅਫ਼ਸਰ

SCSB Bank PUBLIC NOTICE ON AUCTION OF PLEDGED GOLD ORNAMENTS

The borrower/s in specific and interested bidders, in general, are hereby informed that on accoun of non-repayment of the Banks due by the borrowers as under despite the payment notice and recall/auction notice issued by the Bank, the gold ornaments pledged with the bank security by the respective borrowers for the loan avalled by them will be sold in public auction on "as is when s" and "non-recourse" basis through e-auction portal http://csbgold.auctiontiger.net on 21 October 2024 at 10.30 AM. The auction may be adjourned to any other later date at the discreatio of the bank upon publication of the same in the Bank's notice board. The borrowers are hereby further inform that the gold ornaments will be disposed of by private sale if the public auction is no successful and if there is a further balance to be recovered thereafter, legal action will be initiated against the borrower/s for recovery of the balance amounts due to the bank. In case of diseased borrower, all conditions will be applicable to legal heirs

Client No.of Bal. Outstan- Weight

ਡੀ. ਚੰਡੀਗੜਾ (ਆਰਥੀਐਲ 1853) ਦੇ 00 ਫੀਸਦੀ ਹਿੱਸੇ ਦੇ ਲੀਜ਼ ਹੋਲਡ ਹੱਕ ਸਵ. ਭੁੱਲਰ, ਗਗਨ ਅਜੀਤ ਸਿੰਘ ਐਸ ਐਸ ਰਹਪਾਲ ਸਿੰਘ ਦੀ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਨ ਪੀ ਮਲੇਰਕੋਟਲਾ, ਡਿਪਟੀ ਕਮਿਸ਼ਨਰ ਭਰਨ ਸਬੰਧੀ। ਜਮ ਜਨ ਸਥਾਰਨ ਤੋਂ ਸਾਰੇ ਸਬੰਧੀਆਂ ਨੂੰ ਸਥਿਤ ਕੀਤਾ ਜਾਂਦ ੁਮਲੇਰ ਕੋਟਲਾ ਹੋਣਗੇ ਇਸ ਤੋਂ ਇਲਾਵਾ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਪਾਰਕ ਬਥ ਨੰ: 76. ਸੈਕਟਰ 11-ਡੀ. ਚੰਡੀਗੜ ਦੇ 100 ਮੁੱਖ ਮਹਿਮਾਨ ਨੌ ਨਿਹਾਲ ਸਿੰਘ ਵਿਰਕ ੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਅਮਨਦੀਪ ਸਿੰਘ ਨ ਏਡੀਜੀਪੀ ਬਿਜੀਲੈਂਸ ਪੰਜਾਬ, ਅਰਪਿਤ ਸੇਆ ਹੈ ਕਿ ਸ੍ਰੀ ਕਿਰਪਾਲ ਸਿੰਘ ਦੀ ਮੌਤ ਮਿਤੀ 08.03.2024 ਹੋ ਚੱਕੀ ਹੈ ਅਤੇ ਉਸ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਸੁਕਲਾ ਡੀਜੀਪੀ ਲਾ ਐਂਡ ਆਰਡਰ

ਹੋਬੀ

ਜਫਰ



ਜੰਹਰ ਵਿਖਾਉਣਗੇ।

ਔਰਤਾਂ ਤੇ ਬੈਠਣ ਲਈ ਖਾਸ ਪਬੰਧ ਹੋਣਗੇ।ਮੰਚ ਦਾ ਸੰਚਾਲਨ ਬਲਜੀਤ ਕੌਰ ਜੋਹਲ, ਕਮਲ ਸ਼ਰਮਾ ਕਰਨਗੇ ਆਤਿਸ਼ਬਾਜੀ ਦਾ ਸ਼ੋ ਕਰਨ ਵਾਲੀ ਟੀਮ ਦਿੱਲੀ ਤੋਂ ਆ ਰਹੇ ਹਨ ।

ਪਬਲਿਕ ਨੋਟਿਸ

ਆਮ ਅਤੇ ਖਾਸ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡਾ. ਰੁਪਿੰਦੌਰ ਸਿੰਘ ਸਿੱਧੂ, ਮਾਲਵਾ ਹਸਪਤਾਲ, ਬਠਿੰਡਾ ਨੇ ਆਪਣੇ ਹਸਪਤਾਲ ਦੇ ਮਰੀਜਾਂ ਦਾ ਮਿਤੀ 01-04-2019 ਤੋਂ ਪਛਿਲਾ/ਪਹਿਲਾਂ ਵਾਲਾ ਲਿਖਿਤੀ ਰਿਕਾਰਡ ਸਾੜਨਾ/ਨਸ਼ਟ ਕਰਨਾ ਹੈ।ਜੇਕਰ ਆਮ ਜਾਂ ਖਾਸ ਪਬਲਿਕ ਵਿੱਚੋਂ ਕਿਸੇ ਨੂੰ ਇਸ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਜਰੂਰਤ ਜ ਇਤਰਾਜ ਹੋਵੇ ਤਾਂ ਇਸ਼ਤਿਹਾਰ ਛੱਪਣ ਦੇ 30 ਦਿਨਾਂ ਦੇ ਅੰਦਰ-2 ਆਪਣਾ ਰਿਕਾਰਡ ਲੈ ਸਕਦਾ ਹੈ ਜਾਂ ਆਪਣਾ ਇਸ ਸਬੰਧੀ ਕੋਈ

ਇਤਰਾਜ ਹੋਵੇ ਤਾਂ ਦੱਸ ਸਕਦਾ ਹੈ।

ਪੋਸ਼ਨਿਕ ਨੋਟਿਸ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਮੇਰੀ ਗ੍ਰਾਹਕ ਸ਼੍ਰੀਮਤੀ ਰੂਥੀ ਸਰਮਾ ਪਤਨੀ ਸ੍ਰੀ ਸੇਜੀਕ ਸਰਮਾ ਕਾਨੀ ਸਕਾਨ ਨੇ: 347, ਗਲੀ ਨੇ: 9, ਸੇਗਤਪੁਰਾ, ਸ਼ੋਟਰਰ 22ਸੇ, ਮੇਰੀ ਗੇਂਦਿਾਗੜ, ਭਰਿਹਗੜ੍ਹ ਸਾਹਿਬ ਜਾਇਦਾਦ ਸ਼ਹਿਰੀ ਪਿੰਡ ਨਾਤਪੁਰ, ਉੱਪ ਤਹਿਸ਼ੀਨ ਮੇਰੀ ਗੇਥਿੰਦਗੜ੍ਹ, ਤਹਿਸੀਨ ਅਮਲੋਹ ਅਤੇ ਜ਼ਿਲ੍ਹਾ ਭਤਿਹਗੜ੍ਹ ਸ਼ਾਹਿਬ ਦੇ ਮਾਨਕ ਹਨ। ਖੇਤਰ ਮਿਣਤੀ 0-1 ਸਿਸ਼ਵਾ ਜਿਸਦਾ ਖੇਵਟ/ ਖਤੋਨੀ ਨੇ: 106/215 ਤੋਂ 220 ਕੁੱਲ ਖੇਤਰ 30 ਬਿੰਘਾਂ 10 ਸ਼ਿਸ਼ਵੇ ਵਿਚਾ 0-1 ਸਿਸ਼ਵਾ ਸ਼ਮਿਤੀ ਰੂਖੀ ਸਰਮਾ ਪਤਨੀ ਸ੍ਰੀ ਸੰਜਵੇ ਸ਼ਰਮਾ ਦੇ ਨਾਂ ਹੋ ਰਾਹੀ ਵਿਕਰੀ ਡੀਡ ਨੇ: 2165 ਮਿਤੀ : 09.12.2010 ਅਤੇ ਮਾਨੀਆ ਫਿਕਾਡ ਮੁਤਾਬਿਕ । ਮਾਨਕ ਕੁਸੀਸ਼ ਨੇ: 2165 ਮਿਤੀ: 0.01.22010 ਗੁਆਦ ਗਈ ਹੈ ਅਤੇ ਇਸ ਸਬੰਧੀ ਡੀਡੀਅਤ/ਨਾ/ਸਾਈਡੀ ਨੇ: 52414/9/2024 ਮਿਤੀ : 08.10.2024 ਪੁਨਿਸ਼ ਸਟੇਸ਼ਨ ਗੋਥਿਦਗੜ੍ਹ ਵਿਖੇ ਗੰਜਸਟਰਡ ਕਰਵਾ ਦਿੱਤੀ ਹੈ। ਮੌਜੂਦਾ ਮਾਨਕ ਦੁਆਰਾ ਸ਼ਾ ਨੇ ਲਣੇ ਤੱਸੀ ਜਾਇਦਾਦ ਨੂੰ ਕਿਸੇ ਬੈਂਕ ਜਾ ਵਿੱਡੀ ਸੇਸਥਾ ਕੋਲ ਗਿਰਵੀ ਨਹੀ ਰੇਸਿਤਸ਼ਾ ਗਿਆ ਹੈ। ਦੱਸੀ ਜਾਇਵਾਦ 'ਕੁੱਕਈ ਭਾਰ ਨਹੀ ਹੈ ਅਤੇ ਦੱਸੀ ਰਾਇਕਦਾ ਨੂੰ ਕਿਸੇ ਬੈਂਕ ਜਾ ਵਿੱਡੀ ਸੇਸਥਾ ਕੋਲ ਗਿਰਵੀ ਨਹੀ ਰੇਸ਼ਿਆ ਗਿਆ ਹੈ। ਦੱਸੀ ਜਾਇਵਾਦ ਨੂੰ ਕਦੇ ਵੀ ਕਿਸੇ ਮੈਂ ਰਿਅਕਤੀ ਨੂੰ ਦੱਚਿਆ ਜਾ ਤਾਬਦੀਲ ਨਹੀ ਕੀਤਾ ਗਿਆ ਅਤੇ ਪਬਲਿਕ ਨੋਟਿਸ ਇਸ ਸਬੈਧੀ^{*}ਕਿਸੇ ਅਦਾਲਤ ਵਿੱਚ ਕੋਈ ਝਗੜਾ ਨਹੀਂ ਹੈ। ਕੋਈ ਫਅਕਤੀ ਜਿਸ ਦਾ ਦੱਸੀ ਜਾਇਦਾਦ ਜਾਂ ਇਸ ਦੇ ਕਿਸੀ ਭਾਰ 'ਤੇ ਵਿੱਕਰੀ, ਤਬਾਦਲਾ, ਗਿਰਵੀ (ਬਰਾਬਰੀ/ਰਜਿਸਟਰਡ ਜਾਂ ਹੋਰ) ਤੋਹਫਾ, ਟਰੱਸਟ, ਵਿਰਾਸਤੀ, ਪਰਿਵਾਰਕ ਬੈਦੋਬਸਤੀ, ਦੇਖ–ਰੇਖ ਵਸੀਅਤ, ਹਿੱਸੇਦਾਰੀ, ਕਬਜਾ, ਲੀਜ਼, ਸਬ ਲੀਜ਼, ਕਿਰਾਏ ਾਇਸੈਂਸ, ਭਾਰ, ਚਾਰਜ, ਗਿਰਵੀ. ਈਜ਼ਮੈਂਟ ਜਾਂ ਹੋਰ ਕਿਸੇ ਤਰੀਕ ਲਾਇਸੇਸ, ਭਾਰ, ਦਾਰਜ, ਗਿਡਵੀ, ਈਜ਼ਮੈਂਟ ਜਾ ਹੋਰ ਕਿਸੇ ਤਰੀਕੇ ਨਾਲ ਦਾਅਵਾ ਧਣਦਾ ਹੈ ਡਾਂ ਉਹ ਆਪਣਾ ਇਤਰਾਜ ਲਿਖਤੀ ਡੋਰ 'ਡੇ ਮੈਨੂੰ ਨ੍ਹਾਂ ਸ਼ਰੱਧਿਤ ਦਸਤਾਵੇਜੀ ਸਬੂਤਾਂ ਦੇ ਨਾਲ ਹੇਠ ਦਰਸ਼ਾਏ ਪੜੇ 'ਤੇ ਇਸ ਪ੍ਰਕਾਸ਼ਨ ਦੀ ਮਿਤੀ ਤੋਂ 7 ਦਿਨਾ ਦੇ ਅੰਦਰ ਭੋਜ ਸਕਦਾ ਹੈ। ਅਸਫਲ ਰਹਿਣ 'ਤੇ ਅਜਿਹੇ ਕਿਸੇ ਵਿਅਕਤੀ ਦੇ ਦਾਅਵੇ ਨੂੰ ਮੰਨਿਆ ਨਹੀਂ ਜਾਵੇਗਾ। ਜੇਰਰ ਕਿਸੇ ਵਿਅਕਤੀ ਨੂੰ ਸਿਕਾਇਤ ਹੈ ਤਾਂ ਹੇਠ ਸੇਪਰਕ ਕਰਨ। ਤੁਹਾਡਾ ਕਿਤੂ, ਗੁਪਿਦਰ ਸਿੰਘ ਐਡਵੋਕੇਟ, ਚੈਂਬਰ ਨੰ: 508, ਹੱਥੀ ਮੀਜ਼ਿਲ, ਧਾਵੇਵਿਦਰ ਕਪਕੇਕਸ਼, ਕਿਸ਼ਾ ਅਦਾਲਤ ਪਟਿਆਲਾ, ਵੱਲੋਂ ਸ਼੍ਰੀਮਤੀ ਰੂਬੀ ਸ਼ਰਮਾ ਪਤਨੀ ਸ਼੍ਰੀ ਸੰਜੀਵ ਸ਼ਰਮਾ ਮੋਬਾਈਲ 9914 3-79170



ਾਅਵੇ ਨੈ ਮੰਨਿਆ ਨਹੀਂ ਜਾਵੇਗਾ।

ਪਬਲਿਕ ਨੋਟਿਸ

ਸਨਮੁੱਖ ਸ਼ੀ ਰਾਜੀਵ ਤਿਵਾੜੀ. ਅਸਿਸਟੈਂਟ

ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਹੇਠ ਅਨੁਸਾਰ ਕਾਨੂੰਨੀ ਵਾਰਸ ਹਨ : 1. ਪਰਮਜੀਤ ਕੌਰ-ਪਤਨੀ

ਅਮਰਦੀਪ ਸਿੰਘ-ਪੱਤਰ, ਹਣ, ਅਮਨਦੀਪ ਸਿੰਘ ਨੇ ਸਵ

ਾਲ ਸਿੰਘ ਦੀ ਮਲਕੀਅਤ ਵਪਾਰਕ ਬੁਥ ਨੈ: 76, ਸੈਕਟ

1-ਡੀ, ਚੰਡੀਗੜ੍ਹ ਦੇ 100 ਫੀਸਦੀ ਹਿਸੇ ਦੇ ਲੀਜ਼ ਹੱਕ

ਾਪਣੇ ਨਾਂ ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ

ਵਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਸਾਂ ਤੋਂ

ਲਾਵਾ ਕਿਸੇ ਹੋਰ ਵਾਰਸ ਬਾਰੇ ਜਾਣਕਾਰੀ ਹੈ ਤਾਂ ਉਹ ਅਸਟੇਟ

ਮਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ ਸੂਚਿਤ ਕਰੇ।ਜੇਕਰ ਕਿਸੇ

ਵਅਕਤੀ ਨੂੰ ਉਪਰੋਕਤ ਜਾਇਦਾਦ ਦਾ ਇੰਤਕਾਲ ਉਪਰੋਕਤ

ਬਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ

ਲਫਨਾਮੇ ਦੇ ਨਾਲ। ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ

ਪਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ

ਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦ

ਤੇ ਕਾਲ ਇਸ ਅਨਸਾਰ ਉਪਰੋਕਤ ਲਾਭਪਾਤਰੀਆਂ ਦਾ ਨਾਮ

ਰਨ ਦਾ ਇੰਦਰਾਜ ਕਰ ਦਿੱਤਾ ਜਾਵੇਗਾ ਅਤੇ ਇਸ ਉਪਰੇਤ ਕਿ

ਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤ

ਸਟਰਡ ਵਸੀਅਤ ਮਿਤੀ : 14.09.2023 ਦੇ ਆਧਾਰ 'ਤੇ

ਵਸ਼ਾ : ਵਪਾਰਕ ਬੂਥ ਨੈ: 76, ਸੈਕਟਰ

IN THE COURT OF Sanjiy Joshi Principal Judge, Family Court, Kapurthala

C M Y B

ਬ੍ਰਾਂਚ ਦਾ ਨਾਂ ਅਤੇ

ਸੰਪਰਕ ਵੇਰਵਾ

ਸਟੇਟ ਬੈਂਕ ਆਫ ਇੰਡੀਆ

ਬੀਓ : ਹਰਬੰਸ ਨਗਰ ਜਲੰਧਰ

9844950048

9779580716

ਮਿਤੀ : 10.10.2024

ਸਟਟ

GAGANDEEP SINGH VS.

PARMINDER KAUR CNR NO. PBKP01-003176-2024 NEXT DATE:- 14-11-2024

PUBLICATION ISSUED TO: arminder Kaur wife of Gagandeer Singh and daughter of Balbir Singh r/o Village Kaharpur, Mahilpur, Distt Hoshiarpur

In above titled case, the defendant(s /respondent(s) could not be served. It is ordered that defendant(s)/respondent(s) should appear in person or through counsel on 14-11-2024 at 10:00 a.m. For details logon to

https://highcourtchd.gov.in/?mod= district notice&district=Kapurthala

Principal Judge, Family Court, Kapurthala

Dated, this day of 24-09-2024

COURT NOTICE (U/o 5 Rule 20 CPC) IN THE COURT OF Ms. Arpna Civil Judge (Junior Division)-15,

Jalandhai PEE PEE MARKETING Vs.

DUTT MOBILE WORLD lit for grant of decree for recovery of Rs. 15440/- alongwith interest as rayed for.

CNR NO. PBJL02-000806-2024 NEXT DATE:- 27-11-2024

PUBLICATION ISSUED TO: 1. DUTT MOBILE WORLD 2. ROHIT DUTTA S/O VARINDE KUMAR PROP. M/S DUTT MOBILE WORLD MAIN BUS STAND HARIANA DISTT HOSHIARPUR, PUNJAE 144208 MOBILE NO. 94179775057 7696752085 EMAIL MRDUTT425@ GMAIL.COM.

above titled case, the defendant(s /respondent(s) could not be served. It is ordered that defendant(s)/respondent(s should appear in person or through counsel on 27-11-2024 at 10:00 a.m.

For details logon to nttps://highcourtchd.gov.in?trs= district_notice& district=Jalandhar Civil Judge (Junior Division)-15

Jalandhar Dated, this day of 07-10-2024 COURT NOTICE

(U/o 5 Rule 20 CPC) IN THE COURT OF Ms. Babaljit Kaur

9 newsdeshsewak@gmail.com/ Chandigarh, Thursday, 10 October, 2024 ਬਾ ਅਦਾਲਤ ਤਹਿਸੀਲਦਾਰ ਕਮ ਸਹਾਇਕ

ਚੰਡੀਗੜ੍ਹ, ਵੀਰਵਾਰ, 10 ਅਕਤੂਬਰ, 2024

<u>ਬੈਂਕ</u> ਆਫ ਇੰਡੀਆ

ਕਰਜਦਾਰ ਦਾ ਨਾਂ

ਅਤੇ ਪਤਾ

ਸ਼ੀ ਬਲਦੇਵ ਰਾਜ ਪੱਤਰ ਲੱਡਾ ਰਾਮ

ਮਕਾਨ ਨੰ: 57/2 ਕ੍ਰਿਸ਼ਨਾ

ਨਗਰ, ਜਲੰਧਰ-144002

ਅਫ਼ਸਰ/ਮੈਨੇਜ਼ਰ

ਸੋਨੇ ਦੀ ਨਿਲਾਮੀ

ਹੇਠ ਦਰਸਾਏ ਵਿਅਕਤੀਆਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਹੇਠ ਦਰਸ਼ਾਏ ਮੁਤਾਬਿਕ ਲੋਨ ਖਾਤੇ ਵਿਖੇ ਬਕਾਇਅ

ਰਕਮ ਦੀ ਅਦਾਇਗੀ ਵਿਖੇ ਅਸਫਲ ਹੋਏ ਹਨ। ਅਸੀਂ ਪਹਿਲਾਂ ਹੀ ਕਰਜਦਾਰ ਨੂੰ ਰਜਿਸਟਰਡ ਡਾਕ ਰਾਹੀਂ ਵਸੂਲੀ ਲਈ ਦੋ

ਜਾਂਦੀ ਹੈ ਕਿਉਹ ਮਿਤੀ 16.10.2024 ਨੂੰ ਜਾਂ ਇਸ ਤੋਂ ਪਹਿਲਾਂ ਦੇਣਦਾਰੀ ਅਤੇ ਹੋਰ ਚਾਰਜ ਦੀ ਅਦਾਇਗੀ ਕਰਕੇ ਗਿਰਵੀ

ਸਕਿਊਰਿਟੀ ਨੂੰ ਛੁਡਵਾ ਲੈਣ। ਜਿਸ ਵਿੱਚ ਅਸਫਲ ਰਹਿਣ 'ਤੇ ਦਸੀ ਸਕਓਰਿਟੀ ਬੈਂਕ ਦੁਆਰਾ ਜਨਤਕ ਨਿਲਾਮੀ ਰਾਹੀਂ ਕਰਜਦਾਰ

ਦੇ ਖਰੌਚੇ 'ਤੇ ਬੈਂਕ ਪ੍ਰਮੀਸਸ ਵਿਖੇ ਮਿਤੀ 18.10.2024 ਨੂੰ ਸਵੇਰੇ 10:30 ਵਜੇ ਜਾਂ ਇਸ ਤੋਂ ਉਪਰੰਤ ਕਿਸੇ ਵੀ ਮਿਤੀ ਨੂੰ ਵੇਚ

ਦਿਤੇ ਜਾਣਗੇ ਅਤੇ ਬੈਂਕ ਦੁਆਰਾ ਇਸ ਸੰਬੰਧੀ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ।

ਕਰਜੇ ਦੀ

ਮਿਤੀ

19.06.2021

ਾਂ ਪ੍ਰੰਤੂ ਉਹ ਬਕਾਇਆ ਰਕਮ ਦੀ ਅਦਾਇਗੀ ਵਿਖੇ ਅਸਫਲ ਰਹੇ। ਸੋ ਉਨ੍ਹਾਂ ਨੂੰ ਇਹ ਬੈਨਤੀ ਕੀਤੀ

ਲੋਨ ਖਾਤਾ ਨੰਬਰ ਅਤੇ

ਬਕਾਇਆ ਰਕਮ

ਲੋਨ ਖਾਤਾ ਨੰ:

40236115030

ਬਕਾਇਆ ਰਕਮ : ਰੂ.

1,21,157.00 ਜਮਾਂ ਵਿਆਜ

ਸਥਾਨ : ਜਲੰਧਰ

FEDERAL BANK

ਤੁਹਾਡਾ ਸੰਪੂਰਨ ਬੈਕਿੰਗ ਹਿੱਸੇਦਾ

ਦ ਫੈਡਰੇਲ ਬੈਂਕ ਲਿਮ. , ਐਲਸੀਆਰਡੀ ਚੰਡੀਗੜ ਡਿਵੀਜ਼ਨ

ਐਸਸੀਓ 867, ਪਹਿਲੀ ਮੈਜਿਲ, ਐਨਏਸੀ, ਮਨੀਮਾਰਚਾ, ਨੇੜੇ ਹਾਊਸਿੰਗ ਬੇਰਡ ਚੌਕ, ਚੈਡੀਗੜ੍ਹ-160101 ਫੋਨ ਨੰ: 0172-2738102, 8127511900, 7009569557, ਸੀਆਈਐਨ : L65191KL1931PLC000368

ਈਮੇਲ ਆਈਡੀ : cghlcrd@federalbank.co.in ਵੈਬਸਾਈਟ : www.federalbank.co.in

ਕਬਜਾ ਨੋਟਿਸ

ਜਿਵੇਂ ਕਿ ਨਿਮਨ ਹਸਤਾਖਰੀ ਜੋ ਕਿ ਫੈਡਰਲ ਬੈਂਕ ਲਿਮਟਿਡ ਦਾ ਅਧਿਕਾਰਤ ਅਫ਼ਸਰ ਹੋਣ ਨਾਤ

ਸਕਿਉਂਰਿਟੀ ਇੰਟਰਸਟ ਐਕਟ, 2002 (ਇਥੇ 'ਐਕਟ' ਕਿਹਾ ਗਿਆ) ਅਤੇ ਸੈਕਸ਼ਨ 13(12) ਤਹਿਤ

ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਕਿ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼

2002 ਦੇ ਰੂਲ 3 (ਇਥੇ 'ਰੂਲ' ਕਿਹਾ ਗਿਆ) ਨਾਲ ਪੜ੍ਹਿਆ ਜਾਵੇ ਤਹਿਤ ਮਿਤੀ : 03.07.2024

ਪਰਾਈਟਰ ਮੈਂਸ. ਆਕਾਰ ਰੋਲਜ਼ ਮੈਨੂਫੈਕਚਰਿੰਗ ਇੰਡਸਟਰੀਜ਼, (ਪਹਿਲਾਂ ਮੈਂਸ. ਗਲੋਬਲ ਮੈਟਾਲਿੱਕਸ

ਨੇ ਡਿਮਾਂਡ ਨੈਟਿਸ ਜਾਰੀ ਕੌਰਦਿਆਂ ਕਰਜ਼ਦਾਰ 1 . ਸ਼ੀ ਰਮਨਦੀਪ ਸ਼ਰਮਾ ਪੁੱਤਰ ਸ਼ੀ ਧਰਮਪਾਲ ਸ਼ਰਮਾ

ਵਜੋਂ ਜਾਣਿਆ ਜਾਂਦਾ) ਵਾਸੀ ਉ. ਸ਼ਾਈ ਮੰਦਿਰ ਗਲੀ, ਕੈਂਟ ਰੋਡ, ਨਾਭਾ, ਪੰਜਾਬ 147201, ਅ

ਮਕਾਨ ਨੈ: 1/315, ਗੱਲੀ ਨੈ: 1, ਨੂੰੜੇ ਪਟਿਆਲਾ ਗੇਟ, ਦਸਮੇਸ਼ ਕਲੌਨੀ, ਨਾਂਭਾ, ਪਟਿਆਲਾ, ਪੰਜਾਬ

147201, ੲ. ਮੁਕਾਨ ਨੈ: 315, ਵਿਸ਼ਵਕਰਮਾ ਕਲੋਨੀ, ਅਲੋਹਰਾਂ ਗੇਟ, ਨਾਭਾ, ਪਟਿਆਲਾ, ਪੈਜਾਬ

147201, 2. ਸ਼੍ਰੀਮਤੀ ਪਰਵੀਨ ਲਤਾ ਪਤਨੀ ਸ਼੍ਰੀ ਰਮਨਦੀਪ ਸ਼ਰਮਾ ਵਾਸੀ ੳ. ਮਕਾਨ ਨੈ: 1/315

ਅ.ਮਕਾਨ ਨੈਂ: 315, ਵਿਸ਼ਵਕਰਮਾ ਕਲੌਨੀ, ਅਲੋਹਰਾਂ ਗੇਂਟ, ਨਾਭਾਂ, ਪਟਿਆਲਾ, ਪੰਜਾਬ 147201 ਨੂੰ ਨੋਟਿਸ ਵਿਖੇ ਦਰਸ਼ਾਈ ਰਕਮ ਰੂ. 22,17,220/-(ਰੂ. ਬਾਈ ਲੱਖ ਸਤਾਰਾਂ ਹਜ਼ਾਰ ਦੋ ਸੋ ਵੀਹ ਸਿਰਫ

ਮਿਤੀ : 01.07.2024 ਤੱਕ ਤੁਹਾਡੇ ਐਫਐਚਐਸ ਲੌਨ ਖਾਤਾ ਨੰ: 21757300000023 ਤਹਿਤ ਰ

99,55,474/- (ਰ. ਨੜਿਨਵੇਂ ਲੱਖ ਪਚਵੰਜਾ ਹਜ਼ਾਰ ਚਾਰ ਸੋ ਚੌਹੱਤਰ ਸਿਰਫ਼) ਮਿਤੀ : 02.07.2024

ਤੱਕ ਤੁਹਾਡੇ ਸੀਸੀ ਲਿਮਟ ਖਾਤਾ ਨੂੰ: 2175500000322 ਤਹਿਤ , ਰੂ. 1,70,004.23 (ਰੂ. ਇਕ

ਲੱਖ ਸੱਤਰ ਹਜ਼ਾਰ ਚਾਰ ਅਤੇ ਤੇਈ ਪੈਸੇ ਸਿਰਫ਼) ਮਿਤੀ : 04.06.2024 ਤੱਕ ਤਹਾਡੇ ਆਮ ਕਾਰੋਬਾਰ

ਵਹੀਕਲ ਲੋਨ ਖਾਤਾ ਨੰ: 21756900000011 ਤਹਿਤ, ਅਤੇ ਰੂ. 1,38,183/- (ਰੂ. ਇਕ ਲੱਖ

ਚੱਲੀ ਨੇ 1977 ਦੇ 1977 ਦੀ ਸ਼ਰਦ ਨੇ 1978 ਦੀ ਖਾਤਾ ਨੂੰ : 21756900000086 ਤਹਿਤ ਜੋ ਕਿ ਕੁੱਲ 1,24,80,881.23 (g. ਇਕ ਕਰੋੜ ਚੌਵੀ

ਲੱਖ ਅੱਸੀ ਹਜ਼ਾਰ ਅੱਠ ਸੋ ਇਕਿਆਸੀ ਅਤੇ ਤੇਈ ਪੈਸੇ ਸਿਰਫ਼) ਦੱਸੇ ਨੋਟਿਸ ਦੇ ਪ੍ਰਾਪਤ ਹੋਣ ਦੀ ਮਿਤੀ

ਕਰਜ਼ਦਾਰ ਦੱਸੀ ਰਕਮ ਦੀ ਅਦਾਇਗੀ ਵਿਖੇ ਅਸਫਲ ਹੋਏ ਹਨ, ਕਰਜਦਾਰਾਂ ਨੂੰ ਅਤੇ ਆਮ ਜਨ ਸਧਾਰਨ

ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਖਰੀ ਨੇ ਹੇਠ ਦਰਸਾਈ ਜਾਇਦਾਦ ਦਾ ਦੱਸੇ ਐਕਟ

ਾ ਸੈਕਸ਼ਨ 13(4) ਤਹਿਤ ਮਿਲੀ ਤਾਕਤਾਂ ਦੀ ਵਰਤੋਂ ਕਰਦਿਆਂ ਜਿਸ ਨੂੰ ਦੱਸੇ ਰੂਲ ਦੇ ਰੂਲ 8 ਨਾਲ

ਪੜ੍ਹਿਆ ਜਾਵੇ ਤਹਿਤ ਮਿਤੀ : 08.10.2024 ਨੂੰ ਕਬਜਾ ਲੈ ਲਿਆ ਹੈ। ਕਰਜ਼ਦਾਰਾਂ ਨੂੰ ਇਹ ਧਿਆਨ ਦਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸਬ-ਸੈਕਸ਼ਨ 8

ਤਹਿਤ ਅਜੇ ਵੀ ਉਨ੍ਹਾਂ ਕੋਲ ਸੁਰੱਖਿਅਤ ਜਾਇਦਾਦ ਨੂੰ ਛਡਵਾਉਣ ਦਾ ਸਮਾਂ ਬਾਕੀ ਹੈ। ਕਰਜ਼ਦਾਰ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੁਚੇਤ ਕੀਤਾ ਜਾਂਦਾ ਹੈ ਕਿ ਹੇਠ ਦਰਸਾਈ ਜਾਇਦਾਦ ਨਾਲ ਕੋਈ ਲੈਣ-ਦੁੱਣ ਨਾ ਕੀਤਾ ਜਾਵੇ ਅਤੇ ਜਾਇਦਾਦ ਨਾਲ ਕੋਈ ਵੀ ਲੈਣ ਦੇਣ ਰਕਮ

ਰੂ. 22,17,220/-(ਰੂ. ਬਾਈ ਲੱਖ ਸਤਾਰਾਂ ਹਜ਼ਾਰ ਦੋ ਸੌ ਵੀਹ ਸਿਰਫ) ਮਿਤੀ : 01.07.2024 ਤੱਕ

ਤੁਹਾਡੇ ਐਫਐਚਐਸ ਲੋਨ ਖਾਤਾ ਨੰ: 21757300000023 ਤਹਿਤ ਰੂ. 99,55,474/- (ਰੂ

ਨੌੜਿਨਵੇਂ ਲੱਖ ਪਚਵੰਜਾ ਹਜ਼ਾਰ ਚਾਰ ਸੌ ਚੌਹੱਤਰ ਸਿਰਫ਼) ਮਿਤੀ : 02.07.2024 ਤਿੱਕ ਤ੍ਰਹਾਡੇ ਸੀਸੌ

ਲਿਮਟ ਖਾਤਾ ਨੈ: 2175500000322 ਤਹਿਤ, ਰੂ. 1,70,004.23 (ਰੂ. ਇਕ ਲੱਖ ਸੈਂਤਰ ਹਜ਼ਾਰ

ਚਾਰ ਅਤੇ ਤੇਈ ਪੈਸੇ ਸਿਰਫ਼) ਮਿਤੀ : 04.06.2024 ਤੱਕ ਤਹਾਡੇ ਆਮ ਕਾਰੋਬਾਰੀ ਵਹੀਕਲ ਲੋਨ

ਖਾਤਾ ਨੈ: 21756900000011 ਤਹਿਤ, ਅਤੇ ਰੂ. 1,38,183/- (ਰੂ. ਇਕ ਲੱਖ ਅਠੱਤੀ ਹਜ਼ਾਰ

21756900000086 ਤਹਿਤ ਜੋ ਕਿ ਕੁੱਲ 1,24,80,881 .23 (ਰੂ. ਇਕ ਕਰੋੜ ਚੌਵੀ ਲੱਖ ਅੱਸੀ

ਹਜ਼ਾਰ ਅੱਠ ਸੋ ਇਕਿਆਸੀ ਅਤੇ ਤੇਈ ਪੈਸੇ ਸਿਰਫ਼) ਸਮੇਤ ਇਸ ਉਪਰੰਤ ਲਾਗਤਾਂ ਅਤੇ ਵਿਆਜ ਲਈ

ਗਿਰਵੀ ਅਚੱਲ ਜਾਇਦਾਦ ਦਾ ਵੇਰਵਾ

1. ਸਾਰੇ ਅਤੇ ਅਹਿਮ ਹਿੱਸਿਆਂ ਵਿਚੋਂ ਰਿਹਾਇਸ਼ੀ ਜਾਇਦਾਦ ਮਿਣਤੀ 433.33 ਵਰਗ ਗਜ਼ ਜੋ

14.1/2 ਮਰਲਾ ਜੋਂ ਕੁੱਲ ਮਿਣਤੀ 114 ਕਨਾਲ 10 ਮਰਲੇ ਦਾ 29/4580 ਹਿੱਸਾ ਖਾਤਾ ਨੈ: 1681, 2623 ਤੋਂ 2635 ਸਮੇਤ ਮੌਜੂਦਾ ਇਮਾਰਤ ਜਿਸ 'ਚ ਸ਼ਾਮਲ ਫਰੈਂਡਸ ਕਲੋਨੀ, ਨਾਭਾ, ਪਟਿਆਲ

ਜ਼ਿਲ੍ਹਾ, ਪੰਜਾਬ ਸਟੇਟ ਚਾਰਦੀਵਾਰੀ : ਪੂਰਬ : 62'0" ਰਮਨਦੀਪ, ਪੱਛਮ : 58'0" ਰੋਡ 20'0" ਚੌੜਾ

ਸਾਰੇ ਅਤੇ ਅਹਿਮ ਹਿੱਸਿਆਂ ਵਿਚੋਂ ਰਿਹਾਇਸ਼ੀ ਜਮੀਨ ਅਤੇ ਇਮਾਰਤ ਮਿਣਤੀ 300 ਵਰਗ ਗਜ਼

/2623 ਤੋਂ 2635, ਵਸੀਕਾ ਨੈ: 5502, ਸਥਿਤੀ ਨੇੜੇ ਸ਼ਿਵਪੂਰੀ ਕਲੋਨੀ, ਸਾਈ ਮੰਦਿਰ

ਜੋ 10 ਮਰਲਾ ਕੱਲ ਮਣਿਤੀ 114 ਕਨਾਲ 10 ਮਰਲੇ ਦਾ 10/2290 ਹੱਸਾ ਜਿਸਦਾ ਖਾਤਾ ਨੰ

ਗਲੀ ਕੈੱਟ ਰੋਡ ਨਾਭਾ, ਪਟਿਆਲਾ ਜ਼ਿਲ੍ਹਾ, ਪੰਜਾਬ ਸਟੇਟ ਚਾਰਦੀਵਾਰੀ : ਪੂਰਬ : 41'6.1/4" ਸੁਰਿੰਦਰ ਕੁਮਾਰ ਧਾਮੀ, ਪੱਛਮ : 41'6.1/4" ਗਲੀ, ਉੱਤਰ : 65'0" ਰੂਪਕ ਭਾਟੀਆ ਅਤੇ ਦੱਖਣ

ਐਨਐਸਡੀਐ੍ਰੈਲ) ਰਾਹੀਂ ਈ−ਵੋਟਿੰਗ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ ਤਾਂ ਜੋ ਈਜੀਐਮ ਵਿਖੇ ਦਰਸਾਏ ਕਾਰੋਬਾਰ ਦੀ

ਇਕ ਸੌ ਤਰਾਸੀ ਸਿਰਫ਼) ਮਿਤੀ : 22.06.2024 ਤੱਕ ਤੁਹਾਡੇ ਜੀਈਸੀਐਲ ਲੋਨ ਖਾਤਾ ਨੰ

ਤੋਂ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਸੀ।

ਫੈਡਰੇਲ ਬੈਂਕ ਲਿਮਟਿਡ ਦੇ ਚਾਰਜ ਦਾ ਵਿਸ਼ਾ ਹੋਵੇਗਾ।

65'0'' ਅੰਚਲ ਵਾਲੇ।

ਇਹ ਨੋਟਿਸ਼ ਦਿੱਤਾ ਦਾਂਦਾ ਹੈ ਕਿ

12:00 ਵਜੇ ਤੱਕ ਉਪਲੱਬਧ ਹੈ।

ਨਜਰਸਾਨੀ ਕੀਤੀ ਜਾ ਸਕੇ।

ਲਈ ਕੀਤੀ ਜਾਵੇਗੀ।

ਮਿਤੀ: 08.10.2024

ਸਥਾਨ : ਚੰਡੀਗੜ੍ਹ

ਉੱਤਰ : 65'0'' ਗਰਤਾਰ ਸਿੰਘ ਅਤੇ ਦੱਖਣ : 65'0: ਰੋਡ 20'0'' ਚੌੜਾ

ੀ, ਨੌੜੇ ਪਟਿਆਲਾ ਗੇਟ, ਦਸਮੇਸ਼ ਕਲੋਨੀ, ਨਾਭਾ, ਪਟਿਆਲਾ, ਪੰਜਾਬ 147201

ਕਿਊਰਿਟਾਈਜੇਸ਼ਨ ਐਂਡ ਰੀਕੈਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼

ਕੁਲੈਕਟਰ ਦਰਜਾ ਪਹਿਲਾ ਖਰੜ। ਪਾਰਥੀ ਰਜਿੰਦਰ ਸਿੰਘ ਪੱਤਰ ਦੀਦਾਰ ਸਿੰਘ ਪੱਤਰ ਤਾਲ ਸਿੰਘੂਵਾਸੀ ਮਕਾਨ ਨੈਂ: 70 ਫੇਸ-2 ਮਦਨਪੁਰ ਸ਼ੈਕਟਰ 55 ਚੰਡੀਗੜ ਖੇਵਟਦਾਰ ਨਿਆ ਸ਼ਹਿਰ ਤਹਿਸੀਲ ਖਰੜ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਇਕ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਰਿਕਾਰਡ ਮਾਲ ਜਮਾਂਬੰਦੀ ਸਾਲ 2020-21 ਦੀਆਂ ਕੱਝ ਖੇਵਟ ਵਿੱਚ ਉਸਦਾ ਨਾਮ ਰਾਜਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਪੱਤਰ ਲਾਲ ਸਿੰਘ ਚੱਲ ਰਿਹਾ ਹੈ ਜਦੋਂ ਕਿ ਘਰੇਲੂ ਰਿਕਾਰਡ ਮੁਤਾਬਿਕ ਉਸ ਦਾ ਅਸਲ ਨਾਮ ਰਜਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਪੁੱਤਰ ਲਾਲ ਸਿੰਘ ਹੈ।ਇਸ ਲਈ ਸਰਕਾਰ ਈਆਂ ਹਦਾਇਤਾਂ ਅਨੁਸਾਰ ਰਿਕਾਰਡ ਮਾਲ ਵਿੱਚ ਉਸ ਨੇ ਆਪਣਾ ਨਾਮ ਰਾਜਵਿੰਦਰ ਸਿੰਘ ਉਰਫ ਰਜਿੰਦਰ ਸਿੰਘ ਪੱਤਰ ਦੀਦਾਰ ਸਿੰਘ ਪੱਤਰ ਲਾਲ ਸਿੰਘ ਵਾਸੀ ਮੁਕਾਨ ਨੂੰ: 70 ਫੇਸ-2 ਮਦਨਪੁਰ ਸੈਕਟਰ 55 ਚੰਡੀਗੜ੍ਹ ਖੇਵਟਦਾਰ ਬਡਾਲਾ ਨਿਅ ਸ਼ਹਿਰ ਤਹਿਸੀਲ ਖਰੜ ਜ਼ਿਲ੍ਹਾ ਐਸ.ਏ.ਐਸ ਤਗਰ ਕਰਾਉਣਾ ਹੈ।ਇਸ ਲਈ ਜੇਕਰ ਕਿਸੇ ਨੰ ਕੋਈ ਇਤਰਾਜ ਹੋਵੇ ਤਾਂ ਉਹ ਆਪਣ ਇਤਰਾਜ ਇਸ ਇਸ਼ਤਿਹਾਰ ਦੇ ਛੱਪਣ ਤੋਂ 10 ਅੰਦਰ-ਅੰਦਰ ਨਿਸਨ ਹਸਤਾਖਰ ਦ ਦਿਨਾਂ ਦੇ ਅਦਾਲਤ ਵਿੱਚ ਪੇਸ ਹੋ ਕੇ ਕਰ ਸਕਦਾ ਹੈ ਬਾਅਦ ਵਿੱਚ ਪ੍ਰਾਪਤ ਹੋਇਆ ਇਤਰਾਜ ਤੋ ਕੋਈ ਗ਼ੌਰ ਨਹੀਂ ਕੀਤਾ ਜਾਵੇਗਾ।

ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ ਦਰਜਾ ਪਹਿਲਾ ਖਰੜ (ਮੋਹਾਲੀ ਨੰਬਰ 922-23/ਗੇਡਰ-1 ਮਿਤੀ : 09.10.2024

ਪਬਲਿਕ ਨੋਟਿਸ

ਪਿੱਚ 922 2.5/01001 ਸਿਤੀ: 09.10.2024 **ਬਲਿਨਕ ਨੈਟਿਸ** ਇਹ ਨੋਟਿਸ ਵਿੱਡਾ ਜਾਦਾ ਹੈ ਕਿ ਕੀਏੀ. ਆਟਮੇਸ਼ਨ ਅਤੇ ਸ਼੍ਰੇਮਤੀ ਕਾਤਾ ਭਾਟੀ ਪਤਨੀ ਸ਼੍ਰੀ ਸੱਤਿਆ ਪ੍ਰਕਾਸ਼ ਵਰਨ ਨੇ ਦੇਸ਼ੂ ਸਮਾਲ ਕਾਰਿਨਾਸ ਕੇ ਕਿ ਨਿਮਟਿਤ, ਪਟਿਆਨਾ ਵਿੱਚ ਜਾਇਵਾਦ ਜੋ ਕਿ ਪਰਾਟ/ਮਕਾਨ ਸਥਿਤੀ ਪਿੰਡ ਵਕਾਸ਼ ਕਨਾ, ਤਹਿਸੀਨ ਬਾਰਪ੍ਰਭਾ ਡੇ ਜ਼ਿਲ੍ਹਾ ਪਟਿਆਲਾ ਖੇਡਰ ਮਿਟਤੀ 0-4 ਸ਼ਿਸ਼ਵੇਂ ਜੋ ਕਿ 200 ਵਰਗ ਗਜ਼ ਜਿਸਾਂਦਾ ਪੋਫਟ/ਖਟੋਨੀ ਨੇ: 25/84 ਤੋਂ 101 ਅਤੇ 411/700 ਵਿਚੋਂ 0-4 ਬਿਸ਼ਵੇਂ ਜੋ ਕਿ 200 ਵਰਗ ਗਜ ਸ਼੍ਰੀਮਤੀ ਕਾਤਾ ਭਾਟੀ ਪਤਨੀ ਸ਼੍ਰੀ ਸੱਟਿਆ ਪ੍ਰਕਾਸ਼ ਵਰਦ ਦੇ ਨਾ ਹੈ ਭਾਰੀ ਟ੍ਰਾਸ਼ਵਰ ਡੀਡ ਨੇ: 2021-22/9/1/105 ਸਿਤੀ 102.07.2021 ਅਤੇ ਭਾਰੀ ਇਤਕਾਲ ਨੇ: 15113 ਮਦਨੇਆ ਰਿਕਾਰਡ ਮੁਤਾਬਿਕ ਵਿਕੋਧ ਐਚਐਫਟੀ ਨੇ: 724331 ਵਾਹੀ ਮੈਨਬੀਐਨ ਨੇਲ ਪ੍ਰਧਾਡ ਕਰ ਡਰ ਨਹਾਂ ਪ੍ਰਿਦਾ ਸਾਨਕ (ਸ੍ਰੇਮਤੀ ਕਾਰਾ ਭਾਣੀ ਨੇ ਦੱਸਿਆ ਹੈ ਕਿ ਉਪਰੋਕਤ ਜਾਇਵਾਦ ਸ਼ੱਧੀ ਸ਼੍ਰੀ ਸੱਤਿਆ ਪ੍ਰਕਾਸ਼ ਭਾਣਨ ਪੁੱਤਰ ਸ਼੍ਰੀ ਪੀਤ ਰਾਤ ਵਰਸ ਦੇ ਪੱਖ ਵਿੱਚ ਡਰੀਡੀਰ ਪਿਛਨੀ ਅਨਸ਼ ਵਿਕਤੀ ਡੀਡ ਨੇ: 4882 ਸਿਤੀ ਹਰ 31999 ਗੁਆਰ ਗਈ ਹੈ ਅਤੇ ਇਸ ਸ਼ਖੋਧੀ ਡੀਡੀਆਟ ਪ੍ਰੋ ਸਟੇਸ਼ਨ ਰਾਜਪੁਤਾ ਵਿਖੇ ਕੁਜਿਸਟਰਡ ਕਰਵਾ ਵਿਤੀ ਗਈ ਹੈ। ਦੇਸ਼ੂ ਸਮਾਲ ਕਾਇਨਸ਼ ਦੇ ਕਿ ਦਿਸ਼ਤਿ: ਹਮੀ 2024 ਪੁਲਿਸ ਸਟੇਸ਼ਨ ਰਾਜਪੁਤਾ ਵਿਖੇ ਗੁਆਰਾ ਕਿਤੇ ਹੋ ਅਤੇ ਇਸ ਸ਼ਖੋਧੀ ਡੀਡੀਆਟ ਪੇ। ਜਾਇਵਾਦ ਦੇ ਮੌਚੂਦਾ ਸਾਨਕ ਵਨਸਾਰਾ ਐਂ ਨਿਸਨਨਾਮਾਂ ਸ਼ਰਾਬਿਕ ਦੱਸੀ ਕੇ ਜਾਣਕ ਵਰੀ ਸ਼ਰੀ ਨਾਨਨ ਕਾ ਨੇ ਤੀਸ਼ਿਆ ਹੈ। ਦੇਸ਼ ਕਰਤੀ ਨੇ ਕਰੋ ਹੋ ਕਿਆ ਹਿਸ਼ਾ ਹੀ। ਦੇਸ਼ੀ ਜਾਇਵਾਦ ਨੇ ਕਦੀ ਭੀ ਨਸਨਾਨ ਨਾ ਸ਼ਰੀਨਿਸ਼, ਰਾਗ, ਚਾਰਜ, ਪਿਰਾਬੀ, ਹਿਬਾਰਕੀ ਨੇਸ਼ਰ ਟਨ ਜਾ ਹੋ ਹੈ। ਕੋਈ ਵਿਸ਼ਕਰੀ ਨੇ ਵਿਧਿਆ ਜਾ ਤਾਵੀਦ ਕਿ ਕੀ ਵੀ ਕਿਤਾ ਨਹੀ ਹੈ। ਕੋਈ ਵਿਸ਼ਕਰੀ ਨਿਸ਼ ਦਾ ਦੇ ਸ਼ੁਰਾ ਸ਼ਰਾਬਰੀ, ਪਰਿਵਾਰਡ ਜਾ ਹੋ ਹੈ। ਤੇ ਕਿਕਨੀ, ਤਾਲ, ਚਾਰਜ, ਗਿਰਥੀ, ਈਜਸਟ ਦਾ ਰੋ ਕਿਬਾ ਰਿਡੀ ਹਹੀ ਹੈ। ਤੇ ਕਿਕਨੀ, ਰਾਜ਼ ਚਾਰਜ ਦੇ ਸ਼ਰੀ ਦਾ ਸਾਨਕ ਹਿਤ ਕਿਤਾ ਜਿਹੜੇ। ਤੇ ਰਾਡ ਮੁਨੇ ਸ਼ਧਿਰ ਦਸਤਾਵੀ, ਬਿਤਾ ਵਿਤਾ ਸ਼ਰਾਬਰੀ ਨਿਸ਼ਨਟਰਾ ਜਾ ਹੋ ਤੇ ਕਿਕਨੀ ਨੇ ਸ਼ਰਾਵਰ, ਰਿਭਾ ਗਿਣ ਸ਼ਰਾਬਰੀ ਨਾਨ ਟਾਡਰ ਜਾ ਹੋ ਤੇ ਤਿਸ਼ਾ ਸ਼ਰਾਬਰ ਦੇ ਦੀ ਜਿਹੀ ਤਾ ਇਤ ਰਾ ਸ਼ਰੀ ਨੇ ਤੋ ਵਿਡਾ ਸ਼ਰੀਨਤ, ਨਿਸ਼ਾਰੀ, ਵਰਸਤੀ, ਪਰਿਵਾਰਕ ਕਿਤਾ ਸ਼ਰਾਤ ਨੇ ਕਿਰ ਕਾ ਰਿਕਾ ਕਰੀਨਤ ਦਾ ਦਾਅਵਾ ਸ਼ਰਿਤੀ, ਦਸਤਾ ਦਾ ਹਹੇ ਜ਼ਾਵਰ ਕਰਗਾ ਸ਼ਰੀ ਕਿ ਕਿਰਕੀ ਦਾ ਦਾਅਵਾ ਮੰਨਿਆ ਨਹੀ ਜਾਵੇਬਰਾ ਅਤੇ ਤੇ ਰਾਹਕ ਕਰਨ ਦਾ ਜਿਸ ਵਿੱਚ ਸ਼ਰੀਸ਼ ਜੀ ਸ਼ਰੂਤਾ ਦੇ ਨਾ ਹੇ ਨ ਮਰਕ ਕਰਨਾ। ਸ਼ਰੀ ਕਰਿਨ ਕੀ ਦਾ ਦਾਅਵਾ ਮੰਨਿਆ ਨਹੀ ਜਾਵੇਗਾ ਅਰੇ ਜਾਵੇਗਾ ਨੇ ਸ਼ਰੋ ਕਰੋ ਹਿਸ਼ ਕਿਰੀ ਕਿਰਕ ਕਰੀ ਦਾ ਦੀ ਕਰੀ ਤਾ ਹ ਇਤ ਨਾ ਦੇ ਸ਼ਰੀ ਕਰੀ ਕਰੀ ਕਰੀ ਸ਼ਰੀ ਕਰਨ ਹੀ ਜੀ ਸ਼ਰੀ ਵਿਡ ਦਾ ਕਰ ਜੀ ਸ਼ਰੀ ਤਾ ਹ ਇਨਾ ਦੇ ਨਾ ਹੇ ਨ ਜ਼ਾਰ ਸ਼ਰੀ ਕਰੀ ਵਿਕਕ ਕਰੀ ਦਾ ਦੀ ਸ਼ਰੀ ਸ਼ਰ

ਤੁਹਾਡਾ ਹਿਤੂ, ਰੁਪਿੰਦਰ ਸਿੰਘ ਐਡਵੋਕੇਟ, ਚੈਂਬਰ ਨੂੰ: 508 ਚੱਬੀ ਮਜਿਲ, ਧਾਦਵਿੰਦਰਾ ਕੰਪਲੈਕਸ, ਜ਼ਿਲ੍ਹਾ ਅਦਾਲਤ ਪਟਿਆਲਾ, ਵੱਲੋਂ ਏਯੂ ਸਮਾਲ ਫਾਇਨਾਂਸ ਬੈਂਕ ਲਿਮਟਿਡ, ਪਟਿਆਲਾ ਮੈਂਬਾਈਲ 99143-79170



ਸੀ, ਚੰਡੀਗੜ (ਸੀਪੀਐਲ 5276) ਦੇ 36 ਫੀਸਦੀ ਹਿੱਸ ਦੇ ਲੀਜ਼ ਹੋਲਡ ਹੱਕ ਸਵ, ਸ਼ੀ ਅਵਤਾਰ ਸਿੰਘ ਖਾਰਾ ਦੰ ਰਜਿਸਟਰਡ ਵਸੀਅਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ।

ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸ਼੍ਰੀ ਅਵਤਾਰ ਸਿੰਘ ਖਾਰਾ ਵਪਾਰਕ ਐਸਸੀਓ ਨੈ: 55-56 57, ਸੈਕਟਰ 8-ਸੀ, ਚੰਡੀਗੜ੍ਹ ਦੇ 36 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ।

ਰਾਜੇਸ਼ਵਰ ਸਿੰਘ ਖਾਰਾ, ਰੂਪਾ ਖਾਰਾ, ਤਾਜੇਸ਼ਵਰ ਸਿੰਘ ਖਾਰਾ ਨੇ ਦਸਿਆ ਹੈ ਕਿ ਸੀ ਅਵਤਾਰ ਸਿੰਘ ਖਾਰਾ ਦੀ ਮੌਤ ਮਿਤੀ 25.06.2024 ਨੂੰ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ ਕਾਨੂੰਨੀ

- 00 NO .									
ਲ ਨ	ਕਾਨੂੰਨੀ ਵਾਰਸਾਂ ਦੇ ਨਾਂ	ਮ੍ਰਿਤਕ ਨਾਲ ਰਿਸ਼ਤਾ							
1	ਰਾਜੇਸ਼ਵਰ ਸਿੰਘ ਖਾਰਾ	ਪੁੱਤਰ							
2	ਰੂਪਾ ਸਿੰਘ	ਪਤਨੀ							
3	ਤਾਜੇਸ਼ਵਰ ਸਿੰਘ ਖਾਰਾ	ਪੁੱਤਰ							
ਹੁਣ, ਰਾਜੇਸ਼ਵਰ ਸਿੰਘ ਖਾਰਾ, ਰੂਪਾ ਖਾਰਾ, ਤਾਜੇਸ਼ਵਰ									
ਸਿੰਘ ਖਾਰਾ ਨੇ ਸਵ. ਸ਼ੀ ਅਵਤਾਰ ਸਿੰਘ ਖਾਰਾ ਦੀ									
ਮਲਕੰ	ਅਿਤ ਵਪਾਰਕ ਐਸਸੀਓ ਨੈ: <i>55</i>	–56–57, ਸੈਕਟਰ							
	, ਚੰਡੀਗੜ੍ਹ ਦੇ 36 ਫੀਸਦੀ ਕਿ								
	ਟਰਡ ਵਸੀਅਤ ਮਿਤੀ : 13.07								
	ਾਪਣੇ ਨਾਂ ਤਬਦੀਲ ਕਰਨ ਲਈ								
ਜੇਕਰ ਕਿਸੇ ਵਿਅਕਤੀ ਨੂੰ ਸਵਰਗਵਾਸੀ ਦੇ ਉਪਰ ਦੱਸੇ									
	ਨੀ ਵਾਰਸਾਂ ਤੋਂ ਇਲਾਵਾ ਕਿਸੇ								
	ਸਾਰੀ ਹੈ ਤਾਂ ਉਹ ਅਸਟੇਟ ਅਫਸਰ 	, ਯੂਟੀ, ਚੰਡੀਗੜ੍ਹ							
ਨੂੰ ਫੋਰ	ਾਨ ਸੂਚਿਤ ਕਰੇ। ਦਿੰਦੇ ਦਿ								

ਜੇਕਰ ਕਿਸੇ ਵਿਅਕਤੀ ਨੂੰ ਉਪਰੋਕਤ ਜਾਇਦਾਦ ਦ ਇਤਕਾਲ ਉਪਰੋਕਤ ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ ਲਿਖ਼ਤੀ ਤੌਰ ੱਤੇ (ਮੈਜਿਸਟ੍ਰੇਟ/ਨੋਟਰੀ ਤੋਂ ਤਸ਼ਦੀਕ ਹਲਫਨਾਮੇ ਦੇ ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪ੍ਰਕਾਸ਼ਟ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦ

ਰੀਜੈਂਸੀ ਫਿਨਕੋਰਪ ਲਿਮਟਿਡ (ਰੀਜੈਂਸੀ ਇਨਵੈਸਟਮੈਂਟ ਲਿਮਟਿਡ ਵਜੋਂ ਵੀ ਜਾਣਿਆ ਜਾਂਦਾ) ਜੀਆਈਐਨ : L67120PB1993PLC013169, ਕਾਰਪੋਰੇਟ ਤੇ ਰਜਿ. ਦਫਤਰ : ਯਨਿਟ ਨੰ. 57-58. ਚੌਥੀ ਮੰਜ਼ਿਲ. ਸਸ਼ਮਾ ਇਨਫੀਨੀਅਮ. ਚੰਡੀਗੜ ਮੰਬਾਲਾ ਹਾਈਵੇਅ, ਜ਼ੀਰਕਪੁਰ-140603, ਸੰਪਰਕ ਨੰ: : +91 7717593645, ਵੈਬਸਾਈਟ[°] www.regencyfincorp.com, ਈਮੇਲ : regencyinvestmentsltd@gmail.con ਨੋਟਿਸ ਇਹ ਨੇਟਿਸ ਦਿਤਾਂ ਜਾਂਦਾ ਹਾਕ : 1. ਕੈਪਨੀ ਦੀ ਐਕਸਟ੍ਰਾ ਆਰਡੀਨਹੀਂ ਜਨਰਲ ਮੀਟਿੰਗ (ਈਜੀਐਮ) ਸ਼ੁੱਕਰਵਾਰ, 30.10.2024 ਨੂੰ ਦੂਪਹਿਰ 12.00 ਵਜੇ ਵੀਡੀਓ ਕਾਨਫਰੇਸਿੰਗ ਰਾਹੀਂ ਮੀਟਿੰਗ ਦੇ ਨੋਟਿਸ ਮਿਤੀ 03.10.2024 ਵਿਖੇ ਦਰਸਾਏ ਕਾਰੋਬਾਰ ਦੀ ਨਜਰਸਾਨੀ . ਕੰਪਨੀ ਨੇ ਮੰਗਲਵਾਰ, ਮਿਤੀ : 08.10.2024 ਨੂੰ ਇਲੈਕਟੋਨਕ ਮਾਧਿਅਮ -ਰਾਹੀਂ ਉਨ੍ਹਾਂ ਮੈਂਬਰਾਂ ਨੂੰ ਜਿਨਾਂ ਦੇ ਈਮੇਲ ਪਤੇ ਕੰਪਨੀ/ਡੀਪੋਜਟਰੀ ਭਾਗੀਦਾਰਾਂ ਕੋਲ ਸ਼ੁੱਕਰਵਾਰ : ਮਿਤੀ : 04.10.2024 (ਕੋਟ ਆਫ਼ ਮਿਤੀ) ਨੂੰ ਦਰਜ ਹਨ, ਨੂੰ ੀਜੀਐਮ ਦਾ ਨੋਟਿਸ ਭੇਜ ਦਿੱਤਾ ਗਿਆ ਹੈ। ਼ਈਜੀਐਮ ਦਾ ਨੋਟਿਸ ਐਨਐਸਡੀਐਲ ਦੀ ਵੈਬਸਾਈਟ www.evoting.nsdl.com 'ਤੇ ਡਾਊਨਲੋਡ/ਵੇਖਿਅ ਸਕਦਾ ਹੈ। ਇਸ ਦੀ ਭੇਤਿਕ ਕਾਪੀ ਨਜਰਸਾਨੀ ਲਈ ਕੈਪਨੀ ਦੇ ਰਜਿਸਟਰਡ ਦਫਤਰ ਵਿਖੇ ਸਵੇਰੇ 10:00 ਤੋਂ ਦੁਪਹਿਰ . ਕੰਪਨੀਜ਼ ਐਕਟ 2013 ਦੇ ਸੈਕਸ਼ਨ 108 ਦੀਆਂ ਤਜਵੀਜਾਂ ਜਿਸ ਨੂੰ ਕੰਪਨੀਜ਼ (ਪਬੰਧਨ ਅਤੇ ਪਸਾਸਕੀ) ਨਿਯਮ . ਕਪਨੇਜ਼ ਅਕਟ 2013 ਦੇ ਸਕਸ਼ਨ 108 ਦੀਆਂ ਤਜਾਵਾਜਾ ਜਿਸ ਨੂੰ ਕਪਨੇਜ਼ (ਪ੍ਰਬਪਨ ਅਤੇ ਪ੍ਰਸਾਸ਼ਕੀ) ਨਿਯੋਸ 2014 ਦੇ ਨਿਯਮ 20 ਜਿਵੇਂ ਸੋਧਿਆ ਗਿਆ ਰਾਹੀਂ ਕਪਨੀਜ਼ (ਪ੍ਰਬੰਧਨ ਅਤੇ ਪ੍ਰਸਾਸ਼ਕੀ) ਸੱਧੇ ਨਿਯਮ, 2015 ਅਤੇ ਲੋਸਟਿੰਗ ਰੇਂਗੂਲੇਸ਼ਨ ਦੇ ਰੇਗੂਲੇਸ਼ਨ 44 ਤਹਿਤ ਕੈਪਨੀ ਆਪਣੇ ਮੈਂਬਰਾਂ ਨੂੰ ਨੈਸ਼ਨਲ ਸਕਿਊਰਿਟੀਜ਼ ਛਿਪੋਜਟਰੀ ਲਿਮਟਿਫ਼

ਸਰਫ਼ੇਸੀ ਐਕਟ ਤਹਿਤ ਅਧਿਕਾਰਤ ਅਫ਼ਸਰ

(ਦ ਫੈਡਰੇਲ ਬੈਂਕ ਲਿਮ.

ਬੇਦਖਲੀ ਵਾਪਸ

🖛 ਮੈਂ, ਸੂਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕੱਸੋਆਣਾ ਤਹਿਸੀਲ ਜੀਰਾ ਜਿਲਾ ਫਿਰੋਜਪਰ ਨੇ ਆਪਣੇ ਲੜਕੇ ਗੁਰਵਿੰਦਰ ਸਿੰਘ ਤੇ ਨੂੰਹ ਅਮਨਜੋਤ ਕੋਰ ਨੂੰ 15.06.2024 ਨੂੰ ਬੇਦਖਲ ਕੀਤਾ ਸੀ ਹੁਣ ਇਹ ਮੇਰੇ ਕਹਿਣੇ ਵਿਚ ਹਨ, ਮੈਂ ਉਕਤ ਬੇਦਖਲੀ ਰੱਦ ਕਰਦਾ ਹਾਂ।



C M Y B

FINANCIAL EXPRESS

THURSDAY, OCTOBER 10, 2024

22

COMPANY PETITION NO. (IB) 40/ALD/2023 IN THE MATTER OF:

BEFORE THE HON'BLE NATIONAL COMPANY LAW TRIBUNAL, ALLAHABAD BENCH, PRAYAGRAJ

INTERLOCUTORY APPLICATION NO. 316/ 2024

ASSETS CARE AND RECONSTRUCTION ENTERPRISE LIMITED ...FINANCIAL CREDITOR

AND **KHATEMA FIBRES LIMITED** ...CORPORATE DEBTOR AND IN THE MATTER OF:

MR. SATYA PRAKASH GUPTA, RESOLUTION PROFESSIONAL KHATEMA FIBRES LIMITED ... APPLICANT

VERSUS

RAKESH CHANDRA RASTOGI & ORSRESPONDENTS (APPLICATION ON BEHALF OF THE RESOLUTION PROFESSIONAL UNDER SECTIONS 43 & 44 READ WITH SECTION 25(2)(I) OF THE INSOLVENCY AND BANKRUPTCY CODE, 2016 READ WITH RULE 11 OF THE NATIONAL COMPANY LAW TRIBUNAL RULES, 2016) Whereas, an application has been filed by Mr. Satva Prakash Gupta, Erstwhile Resolution Professional ("ERP") of Khatema Fibres Limited, before the Hon'ble National Company Law Tribunal Allahabad Bench, Prayagraj ("NCLT" or "Tribunal"), seeking the avoidance of certain preferential transactions under the Insolvency and Bankruptcy Code, 2016.

The ERP has identified various preferential payments made by Khatema Fibres Limited to the individuals/entities listed below. In pursuance of the Order dated September 30, 2024, passed by the Hon'ble NCLT, the following individuals/entities are hereby directed to furnish their current mobile numbers and complete postal addresses to the email address provided below. Furthermore, you are required to appear before the Hon'ble National Company Law Tribunal, Allahabad Bench, either in person or through your authorized legal representative on the 11th day of November 2024 at 10:30 A.M.. The details of the said respondents are as follows: -

INTERL	OCUTORY	APPLICATIO	N NO. 3	316	OF 2024	

SI. No.	Name of Party	Address
1.	Sonu Kumar	Dighal District - Jhajar-124107, Haryana
2.	Dalel Singh	Dighal District - Jhajar-124107, Haryana
3.	Sandeep Dighal	Dighal District - Jhajar-124107, Haryana
4,	Sachin Kumar	Charkhi Dadri, DisttCharkhi Dadri -127306 Haryana
5.	Parveen Enterprises	Ritoli, DisttRohtak-126110, Haryana
6.	Sumit Enterprises	Ritoli, DisttRohtak-126110, Haryana
7.	Vikas Kumar	Charkhi Dadri, Distt Charkhi Dadri -127306, Haryana
NC	LT ALLAHABAD B	IS URGENTLY REQUESTED BEFORE HON'BL

ourjet remain oupou
Erstwhile Resolution Professional / Monitoring Professiona
Khatema Fibres Limited
IBBI REG. NO.: IBBI/IPA-001/IP-P00737/2017-2018/11234
EMAIL ID: cirpkhatema@gmail.com

Data Balance

OSWAL YARNS LIMITED Read, Office-Link Road, Industrial Area-A, Ladhiana-141 003

Tel: 91-161-2224256, Email: oylyams@rediffmail.com CIN NO: L17111PB1982PLC005006 NOTICE is hereby given that the

meeting of Board of Directors of the Company will be held on Monday, October 28, 2024 at the registered office of the Company, to consider and approve Un-Audited quarterly Results for the guarter ended 30.09.2024. For OSWAL YARNS LTD

Self-(Tej Paul Oswal) Place: Ludhiana Managing Director Date: 7.10.2024 Din no: 00781144

NOTICE BY WAY OF SUBSTITUTED SERVICE UNDER RULE 38 OF NCLT RULES,2016 READ WITH ORDER V RULE 20 OF CODE OF CIVIL PROCEDURE, 1908 IN THE NATIONAL COMPANY LAW TRIBUNAL. COURT 5, NEW DELHI BENCH SURAKSHA ASSET RECONSTRUCTION LTD VS. MR. RAJIV GOYAL I.A. No. 4901/2024 IN C.P. (IB) No. 106/2023

Place: Chandigarh

Date: 10.10.2024

MR. RAJIV GOYAL R/O: HOUSE NO. 64, SECTOR9A, CHANDIGARH-160009 EMAIL: essessexim8@gmail.com

WHEREAS. Mr. Anil Matta, Resolution Professional in the Personal Insolvency of Mr. Raiiv Goyal has filed a report under Section 99 of the Insolvency and Bankruptcy Code, 2016 in I.A. No. 4901 of 2024 and whereas, the Hon'ble NCLT, Court 5, at New Delhi issued notice on you the above-named Personal Guarantor. That vide order dated 04.10.2024, the Hon'ble NCLT has permitted the undersigned to serve you the Addressee through substituted service.

TAKE NOTICE that the above-captioned matter will now be listed on 22.11.2024 before the Hon'ble National Company Law Tribunal Court 5, New Delhi. You may either appear in person or through your Authorized Representative.

Take notice that, in default of your appearance on the day before mentioned, the Apolication will be heard and determined in your absence.

MR. ANIL MATTA Resolution Professional Office: 308, RG Trade Tower, Plot No. B-7 Netaji Subhash Place, Pitampura, Delhi-110034 E-mail: mattaassociates@gmail.com Ph. No.: 91-9811190720 Date: 9th October, 2024

NORTHERN RAILWAY

NOTICE FOR E-AUCTION

Senior Divisional Commercial Manager/Freight, Delhi Division, Northern Railway, in terms of Railway Board letter no. 2022/TC(FM)/ 10/04 dated 13:06:2022, invites bids through e-Auction (www.ireps.gov.in) for leasing of parcel space of SLR compartments and Parcel Vans (on round trip basis) for a period of two years as per detail and schedule given below.

A TOMOUT	of e-Auction	Assets to be suctioned
3		12005 (F1), 12038 (F1), 12055 (F1), 12057 (F1), 12148 (R1), 12212 (F1), 12418 (F1), 12481 (F1, F2 & R1), 12630 (F1), 12780 (F1), 14006 (F1), 14714 (F1), 22421 (F2 & R1), 22995 (F1)
2		01 LVPH (24 tonnes) on round trip basis in each train - 12226/12225, 12236/12235, 12264/12263, 12284/12283, 12425/12426, 12432/12431, 12442/12441, 12445/12446, 12454/12453, 12488/12487

Security Interest Act, 2002 (2002 (the said Rules), in ex of the said Rules, the Author Infoline Housing Finance Lt he Borrower(s), to repay the connection with above, no publication of this notice, f date(s) of Demand Notice fi	Securitisation And R (the said Act.) read with ercise of powers confe prised Officer of IIFL H d.) has issued Demanu- te amount mentioned ptice is hereby given, the amounts indicated II the date of payment.	ID NOTICE econstruction of Financial Assets And Enforcement of tRule 3(1) of the Security Interest (Enforcement) Rules, med under Section 13(2) of the said Act read with Rule 3 ome Finance Ltd. (IIFL HFL) (Formerty known as India d Notice under section 13(2) of the said Act, calling upon in the respective Demand Notice(s) issued to them. In to the Borrower(s) to pay within 60 days from the therein below, together with further interest from the The detail of the Borrower(s), amount due as on date of yment of ican amount are as under:-
Name of the Borrower(s)	Demand Notice	Description of Secured asset (immovable property)
/ Guarantor(s) Mr. Tarvinder Singh Grover Mr. Charanpreet Singh Grover Mr. Jasmine Grover Mrs. Harvinder Kaur Grover Prospect No 772225	Thirty Lakh Seventy	All that piece and parcel of the property being: House no. 29-4 (Property M.C No. 2570), Back Side Malwa Cinema, Choti Baradari, Patiala, Punjab, India, 147001 Area Admeasuring (In Sq. Ft.); Property Type: Land area Property Area: 2412.00 Bounded By: North: Street South: House Of Milkhi Ram East: House Of Goverdan Lal West: Road

9800 cons NO 1, 1st Floor, opposite Uppai Crockery, Near Chandigarh Sweets, Kharar landran Road, Sector 127, Kharar, Punjab - 140307 or Corporate Office : IFL Tower, Plot No. 98, Udyog Vihar, Ph-IV Gurgaon, Harvana. Place : Punjab : Date : 10.10.2024 Sd/-, Authorised Officer, For IIFL Home Finance Ltd.

PICCADILY AGRO INDUSTRIES LIMITED CIN: L01115HR1994PLC032244 Regd Office: Village Bhadson Umri- Indri Road, Tehsil Indri Distt. Karnal, Haryana- 132117

Email ID- piccadilygroup34@rediffmail.com

In Compliance to the provisions of Schedule II & III of the Investor Education and Protection Fund Authority (Accounting, Audit, Transfer and Refund) Rules, 2016 and subsequent amendments made thereto, it is hereby notified for information of all concerned that the shareholder whose name(s) are given below either self / successor(s) / nominee(s) have intimated the Company/Registrar that the share certificate(s) of Rs. 10/- each detailed below have been lost in transit/misplaced and that duplicate thereof in physical / demat form be issued / credited to them. Kindly note that if no objection from any person is received within 14 days from the date of publication of the notification, duplicate share certificate/entitlement letter would be issued / credited to the shareholder(s):

Folio	Name	Certifica	ite No.(s)	Distinctive	No. of		
No.	Name	From	То	From To		Shares Held	
0010990 0010990	Usha Gutgutia, Chandra Shekhar Gutgutia			051049441 025907271	051050640 025907870	1200 600	

Fo	r Piccadily Agro Industries Limited
	Sd/-
	Company Secretary



- The Extra-ordinary General Meeting ("EGM") of the Company will be held on Wednesday, 30th October, 2024 at 12:00 Noon through Video Conferencing, to transact the business as set out in the Notice of the meeting dated 03rd October, 2024.
- The Company onTuesday, 08th October, 2024, completed the dispatch of Notice of EGM by electronic mode only to those members whose email addresses are registered with th

Bandhan AMC Limited (Formerly known as IDFC Asset Management Company Limited) CIN: U65993MH1999PLC123191 Regd. Office Address: 6th Floor, Tower 1C, One World Center, Senapati Bapat Marg, Prabhadevi (W), Mumbai - 400 013. Phone: +91-22-6628 9999, Email: investormf/g/bandhaname.com Website: www.bandhanmutual.com, www.bandhaname.com



NOTICE

Half - Yearly Portfolio Statement of schemes of Bandhan Mutual Fund (formerly IDFC Mutual Fund) :

NOTICE is hereby given that pursuant to Regulation 59A of SEBI (Mutual Funds) Regulations, 1996 read with SEBI provision stated under Clause 5.1.3 of the Master Circular dated June 27, 2024, halfyearly portfolio statement of schemes of Bandhan Mutual Fund for period ended September 30, 2024 has been hosted on the website of Bandhan Mutual Fund - https://www.bandhanmutual.com and on the website of the Association of Mutual Funds in India (AMFI) - www.amfiindia.com. Investors can view or download the same from the website of the Bandhan Mutual Fund.

Investors can also request for the physical/soft copy of portfolio statement of schemes through any of the following modes:

- Send an email to investormf@bandhaname.com.
- b. Submit a letter at any of the AMC Offices or our CAMS Investor Service Centres, details of which are available on the www.bandhanmutual.com.
- c. Contact us at our toll free number 1-800-2666688/1-800-30066688

Place : Mumbai

Date : October 09, 2024

Mutual Fund investments are subject to market risks, read all scheme related documents carefully.

EMERALD FINANCE LIMITED

(FORMERLY EMERALD LEASING FINANCE & INVESTMENT COMPANY LIMITED) Regd. Office: SCO 7 Industrial Area Phase 2 Chandigarh 160002 | CIN : L65993CH1983PLC041774

EXTRACT OF STATEMENT OF STANDALONE AND CONSOLIDATED UN-AUDITED FINANCIAL RESULTS FOR THE OUARTER/HALF YEAR ENDED 30.09.2024 (INR in Lakhes

			except eps data) Consolidated				
Sr. No	Particulars	Quarte	r Ended		o date s as on	Quarter	Ended
		30.09.2024	30.09.2023	30.09.2024	30.09.2023	30.09.2024	30,09,2023
1	Total Income from operations (net)	293.813	175.784	543,705	359.316	500.271	277.778
2	OtherIncome	0.681	0.028	1.062	0.955	0.681	0.028
3	Net Profit/ (Loss) for the period (before tax, Exceptional and Extraordinary items)	192.735	101.374	340.295	213.854	274.903	114.953
4	Net Profit / (Loss) for the period after tax (after Exceptional and Extraordinary items)	144.227	75.924	254.649	159.522	205.715	86.085
5	Equity Share Capital	3,277.523	3,014.365	3277,523	3,014,365	3,277,523	3,014.365
6	Reserves excluding Revaluation Reserve as per Ind AS		-	8	1.24	. 19	
7	Earning Per Equity Share of Face Value of Rs	10/-each (in	Rs)		•••		
	1. Basic	0,440	0.252	0.777	0.529	0.628	0.286
- A.	2. Diluted	0.440	0.252	0.777	0.529	0.628	0,286

Note:- 1. The above results have been reviewed by the Audit Committee and approved by the Board of Directors at their meeting held on October 8, 2024. 2. The above is an extract of the detailed format of Quarter / Year ended 30.09.2024. Financial Results filed with the Stock Exchange under Regulation 33 of SEBI (Listing Obligations and Disclosure Requirements (Regulations 2015. The full format of the Financial Results are available on the Stock Exchange website, www.bseindia.com and on the Company's website www.emeraldfin.com. 3. The above financial results have been prepared in accordance Indian Accounting Standards (IND AS), notified under the Companies (Indian Accounting Standards) Rules, 2015 as amended by the Companies (Indian Accounting Standards) Rules, 2016 prescribed under section 133 of the companies Act 2013 ('the Act') read with relevant rules issued thereunder and the other accounting principles generally accepted in India. Sd/-

	10:30 am (Wednesday, Friday, Sa	aturday and Sunday	, 12442/12441, 12445/12446, 12454/12453, 12), 12488/12487 (Monday, Tuesday and Thursda onnes) on round trip basis in train number: 224	y), 20408/20407,	Company/Depository Participant(s) The Notice of EGM can be	embers whose email addresses are registered with the on Friday, 04th October, 2024 (the "Cut-off Date") viewed/downloaded from the NSDL website	Dated : October 08, 2024 Pla	ace : Chandigarh	Sanjay Aggarwal (Managing Direct DIN NO- 025808
3	14.10.2024 12060 (F1) (Monday ar at 10:30 am 14305 (F1 & R1), 1433		(F1), 12428 (F1) (Monday), 14014 (F1), 1430 168 (R1)	3 (F1 & R1),	A.M. to 12:00 Noon at the registe	py of the same is available for inspection, during 10:00 red office of the Company. on 108 of the Companies Act, 2013 read with Rule 20			
4	15.10.2024 12011 (F1), 12017 (F1) at 10:30 am 22454 (F1, F2 & R1)), 12029 (F1), 1204	0 (F1), 12148 (F1 & F2), 12455 (F1), 14041 (F	1), 14053 (F2),	of the Companies (Management a Companies (Management and Adm	and Administration) Rules, 2014 as amended by the inistration) Amendment Rules, 2015 and Regulations Company is pleased to provide e-voting facility by	यूनियन बैंक ।	Union Bank	UNION BANK OF INDIA
5	16.10.2024 04304 (F1, F2 & R1), 1 at 10:30 am 14316 (F2), 15035 (F2		F1), 12031 (F1), 12034 (F1), 12432 (F1), 1244 2 (F1, F2 & R1), 22654 (F1)	8 (F1), 12459 (F1),	National Securities Depository Limit to be transacted at the EGM.	ed (NSDL) to its members in respect of the business(es)	ऑफ इंडिया भारत सरकार का उपक्रम 🗛 Gov		MAIN BRANCH, SIRSA
6	17.10.2024 12045 (F1), 12265 (F1) at 10:30 am 22401 (F1)), 12754 (F1), 1405	3 (R1), 14152 (F1), 14164 (F1), 14681 (F1), 20	0938 (F1 & R1),	Tuesday, 29th October, 2024 (5:0	ble from Sunday, 27th October, 2024 (9:00 A.M.) to 0 P.M.) after which e-voting shall not be allowed. e eligibility to vote through electronic means or at the	Andhra 🦀	Corporation	
7	18.10.2024 12190 (F1), 12302 (F1) at 10:30 am R1), 14521 (F1, F2 & F		3 (F1), 12488 (F1), 12584 (F1), 14018 (F1), 14	035 (F1, F2 &	EGM is Wednesday, 23rd October		NOTICE UNDER	DEMAND	54 OF 2002 FOR ENFORCEMENT OF
8		7 (F1, F2 & R1), 12	918 (F1), 12963 (F1), 14507 (F1, F2 & R1), 15	035 (F1 & R1),	after dispatch of the Notice of EGI the login ID and password by sen	I and holding shares as on Cut-Off date, may obtain ding a request at evoting@nsdl.com. However, if you		SECURITY INTEREST	DEMAND NOTICE
9	22.10.2024 02564 (F1), 12050 (F1 at 10:30 am Saturday), 14041 (R1)), 12066 (F1), 1404 (Sunday) 14087 (F 50 (F1 & R1), 20473	1 (R1) (Monday, Tuesday, Wednesday, Thursd 1, F2 & R1), 14089 (F1, F2 & R1), 14303 (F2), (F1 & R1), 20488 (F1), 20938 (F2) 22168 (F1	14305 (F2),	 ID and password for casting your Facility for Remote e-voting shall I cast their vote through Remote e-v not be entitled to cast their vote a 	be available at the EGM. Members who have already oting prior to EGM may also attend the EGM but shall t the EGM.	credit facilities obtained by the 23.07.2024. The notice unde Enforcement of Security Intere by registered/speed post. How	em from the bank and said r section 13(2) of Securiti st Act 2002 were issued to B vever the notices have bee	defaulted in the repayment of principal and interest facilities have turned Non Performing Assets as zation and Reconstruction of Financial Assets a orrower(s)/ Guarantor(s) at their last known address n returned un-served and the Authorised Officer h
			arious aspects regarding these e-Auctions, inte ning_centre.html. (e-Auction leasing section).		Questions (FAQs) for Members a	garding e-voting, please refer to the Frequently Asked nd e-voting user manual for Members, available at	reasons to believe that the bor informed by way of public notice		voiding the service of notice, as such they are here
Dep will com with	osit (EMD): 5% of the total contractual be retained as Security Deposit. 3. Ra racts at any point of time and/or for modified/additional terms and condition aw train services.	I bid value to be de ailway Administratio taking any decisio ns depending upon t	posited online during the auction. EMD of the on reserves the full and absolute rights to sho in regarding the discontinuation/continuation of the continuation/discontinuation of these trains.	successful bidder int terminate these of these contracts		nsdl.com or to contact Ms. Pallavi Mhatre, Senior oting@nsdl.com or call on.: 022 - 4886 7000 and 022 at evoting@nsdl.com. By the Order of the Board of Directors For Regency Fincorp Limited Sd/- Prashant Khera Company Secretary and Compliance Officer	Name of theBorrower(s) & Mortgagor(s) & Branch Office Branch Office :- Sirsa Main branch	Description of the Assets Hypothecation Charge	A C Pagistration (Fight Lakhs Seventy-ni)
	🔊 इण्डियन ओवरसी	ज़ बैंक 🛯 🛤	pional Office : 2nd Floor, Plot No.3, Malviya Nagar Opp. Patrakar Bhawan, Bhopal	E-Auction Inder SARFAESI	Date: 08th October, 2024	M. No.: 72928	Than Mis Mar 100 Janja	TOVOTA VIDLOCVAD N	Manufactured By IOTOR PVT. LTD. Sevnty - four Rupees Only), as
	NAME IN THE ALL OF A GOAL OF INCLUSION	s Bank	(M.P)- 462003.	Act, 2002.		ICRO FINANCE LTD	Dist. Sirsa, 125076 Mob	W- MOULDMORDODIECO	24338256 Chasis 24.07.2024 843, Registered On The Name of Mr Sanjay Kum
Er Not imm Pos is", Ban is m	(under Proviso to Rule Auction Sale Notice for Sale of Immova forcement of Security Interest Act, 200 ce is hereby given to the public in gen tovable property mortgaged/charged session of which has been taken by the A "As is what is", and "whatever there is" of k (Secured Creditor) from the Borrower(8(6) /Rule 9(1) ble property/ies und 2 read with proviso erail and in particula to the Secured Authorised Officer of on 24.10.2024 for re s) & Guarantor(s) m	R SALE OF IMMOVABLE PROPERTIES of Security Interest (Enforcement) Rule er the Securitisation and Reconstruction of Fina to Rule 8(6) of the Security Interest (Enforceme ar to the Borrower(s) and Guarantor(s) that the Creditor, the constructive/physical (whichev Indian Overseas Bank Secured Creditor, will be so ecovery of amount mentioned hereunder due to the entioned hereunder. The reserve price and Earn d through e-auction platform provided at the follow	encial Assets and ent) Rules, 2002. e below described ver is applicable) old on "As is where he Indian Overseas lest Money deposit	CIN U6592 9th and 10th Floor, No Chennai 6 Tel:0 GOLD AL The borrowers, in spen are hereby notified the ornaments pledged in the	3TN2007PLC064550 9, Club House Road, Anna Salai, 00 002. Tamil Nadu. 044-42124493 ICTION NOTICE cific and the public, in general, the public auction of the gold the below accounts is proposed	thedues are not fully satisfied w appropriatelegal action against you. (1) You are hereby puton theSecuritization and Recons with rule 3(S) ofSecurity Intere creditor together with allcosts date of publication of the noti- treaty for transfer by way of lease	with the sale of the proceeds you in a courtoflaw/Debt Rec notice and your attention is truction of Financial Assets st (Enforcement) Rules, 20 , charges and expenses in ce forpublic auction or by in ase, assignmentor sale of th	nd if the Bank exercises all its rights under this Actance of the secured assets, we shall be constrained to ta covery Tribunal for recovery of the balance amount from invited to the provision that as per Section 13 (8) and Enforcement of Security Interest Act, 2002 re 02, you can tender the amount of dues of the secure curred by the secured creditor atany time before the inviting quotations or tender from public or by priva- e secured assets. Please also note that if the amount curred by the secured creditor is not tendered before
S.	Name and address of the Borrower /Guarantors /	Outstanding Amount	Description of Properties & Name of Property Owner	Reserve Price EMD Amount	25/10/2024 from 10.00	the following branches on am onwards. The auction is of	the date of publication of notic	e for transfer by way of leas	e,assignment or sale of the secured assets by pub rivate treatyas stated above, you shall not be furth
	Mortgagor Vidisha Branch: Plot r	no 60 Ward No 7	NH – 7 Sanchi Road, Vidisha – 464001(M.	Bid Increment Amt		defaulted customers who have nt of their loan amount despite	entitled to redeem the secure	d asset(s). (2) You are furth	er requested to notethat as per Section 13(13) of t
	iorrower/Mortgagor & Guarantor: Mrs. Parneet Kaur W/o Barinder	as on 04.10.2024	Schedule of Property: Mrs. Parneet Kau W/o Barinder Singh	the second se	being notified by regist	ered letters. Unauctioned items any other days without any		usiness without the consen	from disposing of or dealingwith the above securiti tof the bank. Please also note that anyviolation of the time of time of time of time of time of time of the time of t
	Singh & Mr. Barinder Singh S/o Surinder Pal Singh	₹	Residential Flat No 111, Orbit Heights Second Floor, Ward No 11, Vidisha- Bhopa		further notice. Change	in venue or date if any) will be	Place : Sirsa	001003.	Authorised Officer, Union Bank of Ind
E S	Permanent Add.: H No 13, Sector 123, Sunny Enclave, SAS Nagar, Mohali,	22,30,302/- + Interest & Other Charges	Main Road, Near Vivekananda Square	1,51,200/-		on centre and on the company iven below are in the order of	2 X - 21 - 22 - 22 - 22 - 22 - 22 - 22 - 2		
	Punjab, 140310 Correspondence Add.: Flat No: 111, Orb		No 110, South: Land of Reliance, East Corridor, West: Land Belongs to Reliance	< 25,000/-	List of Pledges:-				
N	leights, Second Floor, Ward No 11, 'idisha Bhopal Main Road, Near 'ivekananda Square, Vidisha, M.P.,46400	н	Constructive possessio			29350700001163,1167,329350730000099,	IndusInd Ban	K (TY)	RESTRUCTURING & RECONSTRUCTION GROU 11th Floor, Hyatt Regency Comple ower, Bhikaji Cama Place, New Delhi-1100
	Date and Time	of E-Auction : 2	24-10-2024 (11.00 am to 1.00 pm)	Å	MOGA, BAGHA PURANA GL, 33	80100700000503,	PUBLIC NOTICE EC		SALE OF IMMOVABLE PROPERTIES
	: TDS applicable "In case of any sale/ unt equal to 1% of the consideration a		ble property of Fifty lakhs and above, the trans e Tax.	feree has to pay an			E-Auction Sale Notice for Sale of i	mmovable properties mortgaged	to IndusInd Bank under Securitisation and Reconstruction ne Act") read with proviso to Rule 8(6) of the Security Inter
For	그는 것은	CARL STORE	o the link provided in the following websites.	/ web page portal.	Persons wishing to particular shall comply with the fe	articipate in the above auction	(Enforcement) Rules 2002. Notice is	hereby given to the public in gener	al and to the Borrower / Mortgagors / Guarantors in particular the cossession of the following property(ies) mentioned pursuan
Note	: This may also be treated as a Notice		9(1) & Rule 6(2) of Security Interest (Enforce of e-auction on the above mentioned date.	ment) Rules, 2002	Interested Bidders sho	uld submit Rs. 10,000/- as EMD	demand raised vide notice issued und	der Section 13(2) of the Act in the fo	ollowing loan account with right to sell the same on "AS IS WHE COURSE BASIS" for realization of Bank's dues plus interest
00055	e: 04.10.2024	an search an 1, 1999 (1999) (1999) (1999) (1999)	Aut	horised Officer n Overseas Bank	the same day of auctio	ssful bidders) by way of Cash on n. Bidders should carry valid ID	detailed hereunder and whereas co Section 13(4) of the said Act read wit	nsequent upon failure to repay th h Rule 8 of the said Rules propose	ne dues, the undersigned in exercise of power conferred unders to realize the Bank's dues by sale of the said property(ies). Tauctions through web portal: https://www.bankeauctions.co r
		Equitor	mall Einanaa Bank I ta		9542500664	more details, please contact	Name of Account/		nount as per Demand Notice &
E	quitas		mall Finance Bank Ltd		Authorised officer		Mortgagors/ Guarantors M/s Chief Garments, Mr. Janinder	Rs. 72,64,140.24 (Rubees Sever	Demand Notice Date ty Two Lac, Sixty Four Thousand One Hundred Forty and Pa



(FORMERLY KNOWN AS EQUITAS FINANCE LTD) Registered Office : No.769, Spencer Plaza, 4th Floor, Phase-II, Anna Salai, Chennai - 600002.

E-AUCTION SALE NOTICE FOR THE SALE OF IMMOVABLE PROPERTY

Under SARFAESI act, 2002, r/w rule 8(6) & 9 of Security Interest (Enforcement) Rules, 2002 Notice is hereby given to the public in general and in particular to the Borrowers, Co borrowers, Guarantors AND Mortgagor that the below described immovable property mortgaged to the Secured creditor. The physical possession of the properties has been taken by the Authorised Officer of Equitas Small Finance Bank Ltd. Will be sold on "AS IS WHERE IS" "AS IS WHAT IS" and "WHATEVER THERE IS" for recovery of below mentioned amount due to Equitas Small Finance Bank Ltd. from the following borrowers.

Sr. No	Borrower/s & Guarantor/s Name & Address Total Due + Interest from	SCHEDULE OF THE SECURITY (S)
	(1) M/s. Gurbax Traders (Borrower) Through Its Proprietor Mr.	
		MR. DALJEET SINGH S/O SH. JOGINDER SINGH
	(4). M/s. Joginder Singh & Co. (Borrower)Through Its Proprietor Mr.	
		Property bearing Shop No. 12, Bearing House Tax Unit No.
	Both At : Shop No.12 , New Mandi Kalanwali, Sirsa, Haryana-125201	2943 measuring 20' x 85' Situated at Anaj Mandi Kalanwali,
		within Municipal Limit of Kalanwali, Distt- Sirsa Haryana,
	(6) Mr. Gurbax Singh S/o Mr. Daljeet Singh (Guarantor)	125201 with all present and future superstructure thereon.
	Both at - House No. 357, New Anaj Mandi,Ward No.11, Near Telephone	Four Corners of property - North- Mandi Road,South-
		Street,East- Shop No. 13 of Nranjan Lal & Sons, West- Shop
	(3) Mr. Daljeet Singh S/o Mr. Joginder Singh (Guarantor & Mortgagor)	
	(5) Mr. Daljeet Singh S/o Mr. Joginder Singh (Guarantor & Mortgagor)	
	Both At : House No. 62, Ward No.11, Near Telephone Exchange, New Anaj	
		Earnest Money Deposit : Rs. 18,00,000/- (Rupees Eighteen
	Amount Due - Rs. 4,81,82,670/- (Rupees Four Crore Eighty-One Lakhs	
	Eighty-Two Thousand Six Hundred Seventy Only) due as on 04/10/2024 with	Date & Time of E-Auction Sale : 06/11/2024 - 03.00 PM to
		05.00 PM
		Possession Status : Physical Possession

Multiplier Amount : Rs.25,000/- (To improve the bid offer)

Date & Time of Inspection: 14/10/2024 to 01/11/2024 - 10.00 AM to 04.00 PM. (Contact Nos: Mr. Munish Kumar-9813240908 & Mr. Anand Bhushan Nautiyal -9555579360)

Last Date & Time for Submission of EMD along with requisite documents : 04/11/2024 – 11 AM

Communication Address : The Authorised Officer (MSME – LEGAL), Equitas Small Finance Bank Ltd, BP-8, First Floor, Kaushalya Tower, Main Road, West Patel Nagar, New Delhi – 110008. Contact Person : Mr. Manjeet Dahiya – 9999441820

TERMS & CONDITIONS : 1. The interested buyers are advised to go through bank's website www.equitasbank.com for detailed terms and conditions. The present notice is also uploaded on the Bank's official website at https://www.equitasbank.com/important-notices/. 2. The auction sale will be 'On line E-Auction' Bidding through website https://www.bankeauctions.com Date - 10.10.2024 Authorized officer Place - Sirsa **Equitas Small Finance Bank Ltd** Asirvad Micro Finance Ltd.

"IMPORTANT"

Whilst care is taken prior to acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.

M/s Chief Garments, Mr. Janinder Rs. 72,64,140.24 (Rupees Seventy Two Lac, Sixty Four Thousand One Hundred Forty and Paise Jain, and Mr. Sambhav Jain and Twenty Four only) as on 31.12.2022 together with further interest from 01.01.2023 plus cost. charges and expenses etc. thereon. Demand Notice Date: 01.03.2023 Mrs. Seema Jain

Details of	Reserve Price	Date & time	Last Date
properties	EMD	of	of Bid
properties	Bid increase amount	E-Auction	Submission
House cum Plot No. 51-Min, MC No. B-XXIV-3796, Property admeasuring 100		08.11.2024	06.11.2024
sq. yards., comprised under khasra no. 2149/218-2150/218, Khatta No. 1968/21 43, page no. 2237, as per Jamabandi for the year 2007-08), Situated		From 10.00 AM	up to
at Village Taraf Saidan, H.B. No. 172, Abaadi known as Mahavir Jain Colony Tehsil and District Ludhiana, owned by Seema Jain.		to 11.00 AM	4:00 PM

Name and contact details of Authorised Officer- Yatendra Kumar, Mobile No. 9990799379, E-mail ID:- kumar.yatendra@indusind.com

TERMS & CONDITIONS: 1. The interested bidders shall submit their EMD details and documents through Web Portal https:www.bankeauctions.com (the user ID & Password can be obtained free of cost by registering name with https://www.bankeauctions.com) through Login ID & password. The EMD shall be payable through NEFT / RTGS in the following account: 00053564604005, IFSC Code - INDB0000005 latest by 4:00 PM on or before the dates mentioned in the table above. Please note that the Cheques shall not be accepted as EMD amount. 2. The Bank shall however not be responsible for any outstanding statutory dues / encumbrances / tax arrears, if any. The intending bidders should make their own independent inquiries regarding the encumbrances, title of property(ies) & to inspect & satisfy themselves. Property can be inspected with prior appointment with the Authorised Officer. 3. The intended bidders who have deposited the EMD and require assistance in creating login ID & password, uploading data, submitting bid, training on e-bidding process etc., may contact our service provider M/s C1 India Private Limited. Helpline Nos. 0124-4302020 / 2021 / 2022 / 2023 / 2024, Mr. Mithalesh Kumar, Mob. No. +91-7080804466, email ID. support@bankeauctions.com and for any property related query may contact the Authorised Officer as mentioned above in office hours during the working days (10 AM to 5 PM). 4. The highest bid shall be subject to approval of IndusInd Bank Limited Authorised Officer reserves the right to accept / reject all or any of the offers / bids so received without assigning any reasons whatsoever. His decision shall be final & binding. 5. In case of any default of respective payment within the stipulated period, the sale will automatically stand revoked and the entire deposit made by the bidder together with the earnest money shall be forfeited without any notice and the property(ies) shall be resold. The defaulting bidder shall not have the recourse / claim against the Bank / Authorised Officer. 6. For detailed terms and conditions refer to the Bank's website www.indusind.com and www.bankeauctions.com

STATUTORY 15 DAYS SALE NOTICE UNDER RULE 8(6) & RULE 9(1) OF THE SARFAESI ACT, 2002

The borrower / guarantors /mortgagors are hereby notified to pay the sum as mentioned above along with upto date interest and ancillar expenses before the date of e-Auction, falling which the property will be auctioned / sold and balance due, if any, will be recovered with interest and cost. Authorised Officer, IndusInd Bank Ltd. Date: 10.10.2024 Place: Ludhiana (Punjab)

$\langle \rangle$ **For All Advertisement Booking** Call: 0120-6651214

financialexp.epapr.in





